

‘ਖੁਦਾ ਨੇ ਕਿੰਨੇ ਵੱਡੇ-ਵੱਡੇ ਕੰਮ ਕੀਤੇ’

(14:19-28)

ਪਰਿਵਾਰ ਸਮੇਤ ਆਸਟ੍ਰੇਲੀਆ ਵਿਚ ਮਿਸ਼ਨਰੀ ਦੇ ਰੂਪ ਵਿਚ ਸੇਵਾ ਕਰਦਿਆਂ ਸਾਨੂੰ ਮਾਲੀ ਮਦਦ ਮੁੱਖ ਤੌਰ ਤੇ ਇਕ ਮੰਡਲੀ ਵੱਲੋਂ ਭੇਜੀ ਜਾਂਦੀ ਸੀ; ਪਰ ਸਫ਼ਰ ਦੇ ਖਰਚ, ਵਰਕ ਫੰਡ, ਬਿਲਡਿੰਗ ਫੰਡ ਆਦਿ ਵਾਸਤੇ ਕਈ ਮੰਡਲੀਆਂ ਸਾਡੇ ਨਾਲ ਸਾਂਝੀ ਸਨ। ਜਿਸ ਕਰਕੇ ਅਸੀਂ ਜਦ ਵੀ ਅਮਰੀਕਾ ਵਿਚ ਆਉਂਦੇ ਤਾਂ ਸਾਡਾ ਬਹੁਤ ਸਾਰਾ ਵਕਤ ਘੁੰਮਣ ਅਤੇ ਉਨ੍ਹਾਂ ਮੰਡਲੀਆਂ ਨੂੰ ਆਪਣੇ ਕੰਮ ਬਾਰੇ ਦੱਸਣ ਵਿਚ ਬੀਤ ਜਾਂਦਾ ਸੀ। ਉਨ੍ਹਾਂ ਰਿਪੋਰਟਾਂ ਵਿਚ, ਮੈਂ ਬਾਈਬਲ ਵਿੱਚੋਂ ਆਪਣੇ ਦੋ ਪਸੰਦੀਦਾ ਹਵਾਲੇ ਵਰਤਦਾ ਹੁੰਦਾ ਸਾਂ। ਇਕ ਤਾਂ ਫਿਲਿੱਪੀਆਂ 1:3-5 ਸੀ: ‘ਮੈਂ ਜਦ ਕਦੇ ਤੁਹਾਨੂੰ ਚੇਤੇ ਕਰਦਾ ਹਾਂ ਤਾਂ ਆਪਣੇ ਪ੍ਰਮੇਸ਼ਵਰ ਦਾ ਧੰਨਵਾਦ ਕਰਦਾ ਹਾਂ। ਅਤੇ ਮੈਂ ਆਪਣੀ ਹਰੇਕ ਬੇਨਤੀ ਵਿਚ ਸਦਾ ਤੁਸਾਂ ਸਭਨਾਂ ਲਈ ਅਨੰਦ ਨਾਲ ਬੇਨਤੀ ਕਰਦਾ ਹਾਂ। ਇਸ ਲਈ ਜੇ ਤੁਸੀਂ ਪਹਿਲੇ ਦਿਨ ਤੋਂ ਹੁਣ ਤੀਕੁਰ ਖੁਸ਼ਖਬਰੀ ਦੇ ਫੈਲਾਉਣ ਵਿਚ ਸਾਂਝੀ ਰਹੋ।’ ਫਿਲਿੱਪੀ ਦੀ ਕਲੀਸੀਆ ਲਗਾਤਾਰ ਮਾਲੀ ਮਦਦ ਨਾਲ ਇੰਜੀਲ ਦੇ ਪਸਾਰ ਵਿਚ ਪੌਲੁਸ ਦੀ ‘ਸਾਂਝੀ’ ਸੀ (ਫਿਲਿੱਪੀਆਂ 4:15, 16)। ਆਪਣੀ ਮਦਦ ਕਰਨ ਵਾਲਿਆਂ ਨੂੰ ਮੈਂ ਜ਼ੋਰ ਦੇ ਕੇ ਦੱਸਦਾ ਸਾਂ ਕਿ ਅਸਲ ‘ਚ ਆਸਟ੍ਰੇਲੀਆ ਵਿਚ ਲੋਕਾਂ ਨੂੰ ਮਸੀਹ ਵਿਚ ਲਿਆਉਣ ਸਮੇਂ ਉਹ ਸਾਡੇ ਨਾਲ ਹੀ ਹੁੰਦੇ ਹਨ।^੧

ਉਨ੍ਹਾਂ ਰਿਪੋਰਟਾਂ ਵਿਚ ਵਰਤਿਆ ਜਾਣ ਵਾਲਾ ਬਾਈਬਲ ਵਿੱਚੋਂ ਮੇਰਾ ਦੂਜਾ ਪਸੰਦੀਦਾ ਹਵਾਲਾ ਇਸ ਪਾਠ ਲਈ ਦਿੱਤੇ ਹਵਾਲੇ ਦੇ ਅਖੀਰ ਵਿਚ ਮਿਲਦਾ ਹੈ। ਪੌਲੁਸ ਅਤੇ ਬਰਨਬਾਸ ਨੇ ‘ਪਹਿਲੀ ਮਿਸ਼ਨਰੀ ਰਿਪੋਰਟ’ ਦਿੰਦਿਆਂ ਇਹ ਨਹੀਂ ਕਿਹਾ ਸੀ ਕਿ ਉਨ੍ਹਾਂ ਨੇ ਕੀ ਕੀਤਾ ਸੀ, ਸਗੋਂ ‘ਖਬਰ ਦਿੱਤੀ ਜੇ ਪ੍ਰਮੇਸ਼ਵਰ ਨੇ ਉਨ੍ਹਾਂ ਨਾਲ ਕੀ ਕੀਤਾ ਸੀ ...’ (14:27)^੨ ਪੌਲੁਸ ਦੀ ਮਿਸ਼ਨਰੀ ਯਾਤਰਾ ਵਿਚ ਸਭ ਕੁਝ ਖੁਸ਼ਗਵਾਰ ਨਹੀਂ ਹੋਇਆ ਸੀ; ਪਰ ਜਦ ਉਨ੍ਹਾਂ ਮਿਸ਼ਨਰੀਆਂ ਨੇ ਪਿੱਛੇ ਮੁੜ ਕੇ ਵੇਖਿਆ ਤਾਂ ਉਨ੍ਹਾਂ ਨੂੰ ਉਸ ਸਭ ਵਿਚ ਖੁਦਾ ਦਾ ਇੰਤਜ਼ਾਮ ਵਿਖਾਲੀ ਦੇ ਸਕਦਾ ਸੀ (ਵੇਖੋ 1 ਕੁਰਿੰਥੀਆਂ 3:9)। ਇਸੇ ਤਰ੍ਹਾਂ ਮੈਂ ਉਸ ਸਭ ਬਾਰੇ ਦੱਸਦਿਆਂ ਜੇ ਸਿਡਨੀ ਵਿਚ ਹੋਇਆ ਸੀ, ਜ਼ੋਰ ਦਿੰਦਾ ਸਾਂ ਕਿ ਜੇ ਕੁਝ ਵੀ ਹਾਸਲ ਹੋਇਆ ਸੀ ਉਹਦੇ ਲਈ ਵਡਿਆਈ ਖੁਦਾ ਨੂੰ ਹੀ ਮਿਲਣੀ ਚਾਹੀਦੀ ਹੈ। ‘... ਪ੍ਰਮੇਸ਼ਵਰ ਨੇ ... ਕੀ ਕੀਤਾ ...’ ਵਾਕਾਂਸ਼ ਪੌਲੁਸ ਦੀ ਪਹਿਲੀ ਮਿਸ਼ਨਰੀ ਯਾਤਰਾ ਬਾਰੇ ਸੰਖੇਪ ਵਿਚ ਦੱਸ ਦਿੰਦਾ ਹੈ, ਪਰ ਇਹ

ਵਿਖਾਉਣ ਲਈ ਕਿ ਇਨ੍ਹਾਂ ਮਿਸ਼ਨਰੀਆਂ ਦੀਆਂ ਜ਼ਿੰਦਗੀਆਂ ਵਿਚ ਖੁਦਾ ਨੇ ਕੰਮ ਕਿਵੇਂ ਕੀਤਾ, ਯਾਤਰਾ ਦਾ ਆਖਰੀ ਹਿੱਸਾ ਕਾਫ਼ੀ ਹੈ।

ਖੁਦਾ ਨੇ ਉਨ੍ਹਾਂ ਰਾਹੀਂ ਲੋਕਾਂ ਨੂੰ ਸ਼ਾਂਤੀ ਵਿਚ ਬਦਲਿਆ (14:20, 21)

ਪਿਛਲੇ ਪਾਠ ਦੇ ਅਖ਼ੀਰ ਵਿਚ ਅਸੀਂ ਸੌਲਸ ਤੇ ਪਥਰਾਅ ਦੇ ਬਾਅਦ ਉਹਨੂੰ ਮਰਨ ਲਈ ਛੱਡਿਆ ਹੋਇਆ ਵੇਖਿਆ ਸੀ। 14:20 ਵਿਚ ਅਸੀਂ ਪੜ੍ਹਦੇ ਹਾਂ ਕਿ 'ਜਾਂ ਚੇਲੇ ਉਹ ਦੇ ਚੁਫੇਰੇ ਇਕੱਠੇ ਹੋਏ ਤਾਂ ਉਹ ਉੱਠ ਕੇ ਨਗਰ ਵਿਚ ਆਇਆ ਅਤੇ ਅਗਲੇ ਭਲਕ ਬਰਨਬਾਸ ਦੇ ਨਾਲ ਦਰਬੇ ਨੂੰ ਚਲਿਆ ਗਿਆ।' ਦਰਬੇ, ਲੁਸਤਰਾ ਦੇ ਦੱਖਣ ਪੂਰਬ ਵੱਲ ਸੱਠ ਕੁ ਮੀਲ (96 ਕਿਲੋਮੀਟਰ) ਦੂਰ ਇਕ ਛੋਟਾ ਜਿਹਾ ਪਿੰਡ ਸੀ। ਆਇਤ 21 ਕਹਿੰਦੀ ਹੈ ਕਿ ਉਨ੍ਹਾਂ ਨੇ 'ਉਸ ਨਗਰ ਵਿਚ ਖੁਸ਼ਬਖ਼ਰੀ' ਸੁਣਾਈ। 'ਲਾਂਭ ਛਾਂਭ ਦੇ ਇਲਾਕੇ' ਵਿਚ ਵੀ ਉਨ੍ਹਾਂ ਨੇ ਪ੍ਰਚਾਰ ਕੀਤਾ (ਆਇਤ 6)। ਇਸੇ ਕਰਕੇ, ਅੰਤਾਕੀਆ ਅਤੇ ਇਕੁਨਿਉਮ ਦੇ ਯਹੂਦੀਆਂ ਨੇ ਪੌਲਸ ਅਤੇ ਬਰਨਬਾਸ ਦਾ ਦਰਬੇ ਤਕ ਪਿੱਛਾ ਨਹੀਂ ਕੀਤਾ।⁴ ਇਸ ਲਈ ਉਹ ਬਿਨਾਂ ਕਿਸੇ ਰੁਕਾਵਟ ਦੇ ਕੰਮ ਕਰ ਸਕੇ।⁵ ਖੁਦਾ ਨੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਵਿਚ ਬਰਕਤ ਪਾਈ ਅਤੇ ਉਨ੍ਹਾਂ ਨੇ ਰੂਹਾਂ ਦੀ ਫਸਲ ਦਾ ਭਰਪੂਰ ਅੰਨੰਦ ਲਿਆ। ਸਾਨੂੰ ਨਹੀਂ ਪਤਾ ਕਿ ਦਰਬੇ ਵਿਚ 'ਬਹੁਤ ਸਾਰਿਆਂ ਨੂੰ ਚੇਲੇ' (ਆਇਤ 21) ਕਿੰਨੇ ਚੇਲਿਆਂ ਨੂੰ ਕਿਹਾ ਗਿਆ; ਇੱਕੋ ਨਾਂ ਜੋ ਲਿਖਿਆ ਗਿਆ ਹੈ ਉਹ 'ਦਰਬੇ ਦੇ ਗਯੁਸ' ਦਾ ਹੈ (20:4)। ਪਰ, ਅੰਤਾਕੀਆ, ਇਕੁਨਿਉਮ, ਲੁਸਤਰਾ ਵਿਚ ਗੜਬੜ ਦੇ ਬਾਅਦ ਸ਼ਾਂਤੀ ਦੇ ਮਹੌਲ ਵਿਚ ਖੁਸ਼ਬਖ਼ਰੀ ਦਾ ਪ੍ਰਚਾਰ ਕਰਨਾ ਕਿੰਨਾ ਅੰਨੰਦ ਭਰਿਆ ਹੋਵੇਗਾ!

ਖੁਦਾ ਨੇ ਉਨ੍ਹਾਂ ਨੂੰ ਮੁੜਨ ਦੀ ਹਿੰਮਤ ਦਿੱਤੀ (14:21)

ਦਰਬੇ ਗਲਾਤੀਆਂ ਦੇ ਦੂਰ-ਦਰਾਜ਼ ਵਾਲੇ ਪਾਸੇ ਪੂਰਬ ਵੱਲ ਸੀ। ਦਰਬੇ ਵਿਚ ਪੌਲਸ ਅਤੇ ਬਰਨਬਾਸ ਮਸ਼ਹੂਰ ਦੌਰੇ 'ਚੋਂ ਕਿਲਕੀਆ ਦੇ ਫ਼ਾਟਕਾਂ ਤੋਂ ਬਹੁਤਾ ਦੂਰ ਨਹੀਂ ਸਨ ਜੋ ਤੌਰਸ ਦੇ ਪਹਾੜਾਂ 'ਚੋਂ ਹੁੰਦਾ ਹੋਇਆ ਕਿਲਕੀਆ ਦੇ ਹੇਠਲੇ ਇਲਾਕੇ ਤੋਂ ਪੌਲਸ ਦੇ ਜੱਦੀ ਸ਼ਹਿਰ ਤਰਸੁਸ ਵੱਲ ਜਾਂਦਾ ਸੀ। ਉਹਦੀ ਪਹਿਲੀ ਯਾਤਰਾ ਵਾਲੀ ਥਾਂ ਬਹੁਤ ਦੂਰ ਸੀ, ਇਸ ਕਰਕੇ ਉਹਦੇ ਲਈ ਉੱਥੇ ਆਪਣਾ ਕੰਮ ਪੂਰਾ ਕਰਨ ਦੇ ਬਾਅਦ, ਦੌਰੇ 'ਚੋਂ ਦੀ ਹੋ ਕੇ ਪੂਰਬ ਵੱਲ ਅੰਤਾਕੀਆ ਦੇ ਸੀਰੀਆ ਦੇ ਛੋਟੇ ਰਾਹ 'ਚੋਂ ਦੀ ਜਾਣ ਦੀ ਗੱਲ ਕੁਦਰਤੀ ਹੀ ਸੀ। ਪਰ, ਉਹ 'ਜਾਂ [ਦਰਬੇ] ਵਿਚ ਖੁਸ਼ਬਖ਼ਰੀ ਸੁਣਾ ਚੁੱਕੇ ਅਤੇ ਬਹੁਤ ਸਾਰਿਆਂ ਨੂੰ ਚੇਲੇ ਕਰ ਚੁੱਕੇ ਤਾਂ ਲੁਸਤਰਾ ਅਤੇ ਇਕੁਨਿਉਮ ਅਤੇ ਅੰਤਾਕੀਆ ਨੂੰ ਮੁੜੇ' (ਆਇਤ 21)।⁶ ਲੁਸਤਰਾ ਵਿਚ ਮੁੜ ਆਏ? ਇਕੁਨਿਉਮ ਵਿਚ ਮੁੜ ਆਏ? ਅੰਤਾਕੀਆ ਵਿਚ ਮੁੜ ਆਏ? ਲੁਸਤਰਾ ਵਿਚ ਪੌਲਸ ਉੱਤੇ ਪਥਰਾਅ ਹੋਇਆ ਸੀ। ਇਕੁਨਿਉਮ ਵਿਚ ਉਹ ਅਤੇ ਬਰਨਬਾਸ ਬੜੀ ਮੁਸ਼ਕਿਲ ਨਾਲ ਪਥਰਾਅ ਤੋਂ ਬਚੇ ਸਨ। ਅੰਤਾਕੀਆ ਤੋਂ ਉਹ ਭੱਜੇ ਸਨ! ਪਰ, ਜਿਵੇਂ ਕਿ ਅਸੀਂ ਵੇਖਾਂਗੇ ਕਿ ਉਨ੍ਹਾਂ ਕੋਲ ਮੁੜਨ ਦੀ ਇਕ ਠੋਸ ਵਜ੍ਹਾ ਸੀ ਅਤੇ ਉਹ ਇਹ ਸੀ ਕਿ ਖੁਦਾ ਨੇ ਇਨ੍ਹਾਂ ਨੂੰ ਉਨ੍ਹਾਂ ਸ਼ਹਿਰਾਂ ਵੱਲ ਮੁੜਨ ਦੀ ਹਿੰਮਤ ਦਿੱਤੀ ਜਿੱਥੇ ਇਨ੍ਹਾਂ ਉੱਤੇ ਬਿਪਤਾ ਆਈ ਸੀ!

ਖੁਦਾ ਨੇ ਉਨ੍ਹਾਂ ਦੇ ਮਨਾਂ ਵਿਚ ਰੇਲਿਆਂ ਲਈ ਤਰਸ ਪਾਇਆ (14:21, 22)

ਪੌਲਸ ਅਤੇ ਬਰਨਬਾਸ ਲੁਸਤਰਾ, ਇਕੋਨਿਉਮ, ਅਤੇ ਅੰਤਾਕੀਆ ਵਿਚ ਕਿਉਂ ਗਏ? ਗ੍ਰੇਟ ਕਮਿਸ਼ਨ ਦਿੰਦਿਆਂ ਯਿਸੂ ਨੇ ਕਿਹਾ ਸੀ, ‘ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ’ ਅਤੇ ਉਨ੍ਹਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿਚ ਬਪਤਿਸਮਾ ਦਿਓ। ਅਤੇ ਉਨ੍ਹਾਂ ਨੂੰ ਸਿਖਾਓ ਕਿ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ ...’ (ਮੱਤੀ 28:19, 20)। ਮੂਲ ਲਿਖਤ ਵਿਚ, ਇਸ ਹੁਕਮ ਵਿਚ ਇੱਕੋ ਹੀ ਕ੍ਰਿਆ ਹੈ, ਜਿਸ ਦਾ ਅਨੁਵਾਦ ‘ਚੇਲੇ ਬਣਾਓ’ ਕੀਤਾ ਜਾਂਦਾ ਹੈ। ਫਿਰ ਤਿੰਨ ਕ੍ਰਿਦੰਤ⁸ ਹਨ ਜਿਨ੍ਹਾਂ ਤੋਂ ਇਹ ਪਤਾ ਲਗਦਾ ਹੈ ਕਿ ਲੋਕਾਂ ਨੂੰ ਚੇਲੇ ਕਿਵੇਂ ਬਣਾਉਣਾ ਹੈ: ‘ਜਾ ਕੇ,’ ‘ਬਪਤਿਸਮਾ’ ਦੇ ਕੇ ਅਤੇ ‘ਸਿਖਾ’ ਕੇ। ਪੌਲਸ ਅਤੇ ਬਰਨਬਾਸ ਖੁਸ਼ਖਬਰੀ ਲੈ ਕੇ ‘ਗਏ’ ਸਨ, ਅਤੇ ਉਨ੍ਹਾਂ ਨੇ ਬਹੁਤ ਸਾਰੇ ਲੋਕਾਂ ਨੂੰ ਮਸੀਹ ਵਿਚ ‘ਬਪਤਿਸਮਾ’ ਦਿੱਤਾ ਸੀ, ਪਰ ਉਨ੍ਹਾਂ ਦਾ ਕੰਮ ਇੱਥੇ ਹੀ ਮੁੱਕ ਨਹੀਂ ਗਿਆ। ਅਜੇ ਵੀ ਉਨ੍ਹਾਂ ਲਈ ਨਵੇਂ ਮਸੀਹੀਆਂ ਨੂੰ ਉਹ ‘ਸਾਰੀਆਂ ਗੱਲਾਂ ...’ ਜਿਨ੍ਹਾਂ ਦਾ ਮਸੀਹ ਨੇ ਹੁਕਮ ਦਿੱਤਾ ਸੀ, ਮੰਨਣਾ ਸਿਖਾਉਣ ਲਈ (ਖਤਰੇ ਵਿਚ ਵੀ) ਮੁੜਨਾ ਜ਼ਰੂਰੀ ਸੀ।

ਪ੍ਰਚਾਰਕਾਂ ਲਈ ਇਹ ਸਮਝਣਾ ਬੇਹੱਦ ਜ਼ਰੂਰੀ ਹੈ ਕਿ ਨਵੇਂ ਮਸੀਹੀਆਂ ਨੂੰ ਵੱਡੇ ਬਣਨ ਲਈ ਮਦਦ ਕਰਨਾ ਮਸੀਹੀ ਬਣਾਉਣ ਵਾਂਗ ਹੀ ਉਨ੍ਹਾਂ ਦੇ ਕੰਮ ਦਾ ਇਕ ਭਾਗ ਹੈ। ਅਸਲ ‘ਚ, ਸਾਨੂੰ ਸਭ ਨੂੰ ਇਹ ਸਬਕ ਸਿੱਖਣ ਦੀ ਲੋੜ ਹੈ। ਗ੍ਰੇਟ ਕਮਿਸ਼ਨ ਵਿਚ ਐਲਾਨ ਹੈ ਕਿ ਅਸੀਂ ਨਵੇਂ ਮਸੀਹੀਆਂ ਨੂੰ ਸਿਖਲਾਈ ਦੇਣ ਲਈ ਤਿਆਰ ਹੋਏ ਬਗੈਰ ਅਸੀਂ ਨਾਸ ਹੋਣ ਵਾਲਿਆਂ ਵਿਚ ਖੁਸ਼ਖਬਰੀ ਨੂੰ ਲਿਜਾਣ ਲਈ ਵੀ ਤਿਆਰ ਨਹੀਂ ਹਾਂ।

ਪੌਲਸ ਅਤੇ ਬਰਨਬਾਸ ‘ਲੁਸਤਰਾ ਅਤੇ ਇਕੋਨਿਉਮ ਅਤੇ ਅੰਤਾਕੀਆ ਨੂੰ ਮੁੜੇ⁹ ਅਰ ਚੇਲਿਆਂ ਦੇ ਮਨਾਂ ਨੂੰ ਤਕੜੇ ਕਰਦੇ¹⁰’ ਰਹੇ (ਆਇਤਾਂ 21ਅ, 22ਓ)। ਉਨ੍ਹਾਂ ਨੇ ਉਨ੍ਹਾਂ ਨੂੰ ਪਹਿਲਾਂ ਹੌਸਲਾ ਦਿੱਤਾ ਕਿ ‘ਨਿਹਚਾ ਵਿਚ ਬਣੇ ਰਹੋ’ (ਆਇਤ 22ਅ)। ਇੱਥੇ ਨਿਹਚਾ ਵਿਚ ਬਣੇ ਰਹਿਣਾ ਯਿਸੂ ਦੇ ਹੁਕਮਾਂ ਨੂੰ ਪੂਰੀ ਤਰ੍ਹਾਂ ਮੰਨਣ ਨੂੰ ਕਿਹਾ ਗਿਆ ਹੈ।¹¹ ਪ੍ਰਚਾਰਕਾਂ ਨੇ ਮਸੀਹ ਵਿਚ ਬਾਲਕਾਂ ਨੂੰ ਆਪਣੇ ਪ੍ਰਭੂ ਦੇ ਅਤੇ ਉਹਦੀਆਂ ਸਿੱਖਿਆਵਾਂ ਦੇ ਪ੍ਰਤੀ ਆਗਿਆਕਾਰ ਰਹਿਣ ਦੀ ਬੇਨਤੀ ਕੀਤੀ। ਅਜਿਹਾ ਕਰਕੇ, ਉਨ੍ਹਾਂ ਨੇ ਇਮਾਨਦਾਰੀ ਨਾਲ ਚੇਲਿਆਂ ਨੂੰ ਉਹ ਚੁਣੌਤੀ ਦਿੱਤੀ ਜੋ ਉਨ੍ਹਾਂ ਦੇ ਸਾਹਮਣੇ ਆਉਣ ਵਾਲੀ ਸੀ। ਉਨ੍ਹਾਂ ਨੇ ਮਸੀਹੀ ਜੀਵਨ ਬਾਰੇ ਇਹ ਨਹੀਂ ਕਿਹਾ ਕਿ ਮਸੀਹੀ ਬਣਨ ਵਾਲਿਆਂ ਨੂੰ ਕੋਈ ਦਿੱਕਤ ਨਹੀਂ ਆਵੇਗੀ। ਸਗੋਂ ਉਨ੍ਹਾਂ ਨੇ ਕਿਹਾ, ‘ਕਿ ਅਸੀਂ¹² ਬਹੁਤ ਬਿਪਤਾ ਸਹਿ ਕੇ ਪ੍ਰਮੇਸ਼ਵਰ ਦੇ ਰਾਜ ਵਿਚ ਵੜਨਾ ਹੈ’ (ਆਇਤ 22ਬ)। ਪੌਲਸ ਅਤੇ ਬਰਨਬਾਸ ਦੇ ਸੁਣਨ ਵਾਲਿਆਂ ਨੂੰ ਇਹ ਸਮਝਣ ਵਿਚ ਮੁਸ਼ਕਿਲ ਨਹੀਂ ਆਈ ਕਿ ‘ਬਹੁਤ ਬਿਪਤਾ ਸਹਿ ਕੇ’ ਤੋਂ ਉਨ੍ਹਾਂ ਦਾ ਕੀ ਭਾਵ ਸੀ। ਉਨ੍ਹਾਂ ਨੇ ਇਨ੍ਹਾਂ ਦੇ ਹਾਂ ਉੱਤੇ ਬਿਪਤਾ ਆਉਂਦੀ ਵੇਖੀ ਸੀ। ਕਿਸੇ ਨੇ ਕਿਹਾ ਹੈ, ‘ਯਿਸੂ ਜ਼ਿੰਦਗੀ ਨੂੰ ਸੁਖਾਲਾ ਬਣਾਉਣ ਲਈ ਨਹੀਂ ਸਗੋਂ ਲੋਕਾਂ ਨੂੰ ਮਹਾਨ ਬਣਾਉਣ ਆਇਆ ਸੀ।’ ਖੁਦਾ ਦੀ ਮਦਦ ਨਾਲ ਸਹੀ ਗਈ ਤਕਲੀਫ਼ ਸਾਨੂੰ ਈਮਾਨ ਵਿਚ ਮਜ਼ਬੂਤ ਕਰਦੀ ਹੈ (ਰੋਮੀਆਂ 5:3, 4; ਯਾਕੂਬ 1:2-4)। ਪਰ ‘ਪ੍ਰਮੇਸ਼ਵਰ ਦੇ ਰਾਜ’ ਸ਼ਬਦ ਨਾਲ ਇਨ੍ਹਾਂ ਨਵੇਂ ਮਸੀਹੀਆਂ ਨੂੰ ਸਪਸ਼ਟ ਹੋ ਗਿਆ ਸੀ ਕਿ ਸਲੀਬ ਚੁੱਕਣ ਤੋਂ ਬਾਅਦ ਉਨ੍ਹਾਂ ਨੂੰ ਇਕ ਤਾਜ ਪੁਆਇਆ ਜਾਏਗਾ। ਸਵਰਗ ਦੀ ਆਸ¹³ ਨੇ

ਹਰ ਕੁਰਬਾਨੀ ਨੂੰ ਲਾਹੇਵੰਦ ਬਣਾ ਦਿੱਤਾ ਸੀ!

ਖੁਦਾ ਨੇ ਉਨ੍ਹਾਂ ਨੂੰ ਆਗੂਆਂ ਵਾਲੀਆਂ ਮੰਡਲੀਆਂ ਦਿੱਤੀਆਂ (14:23)

ਭਾਈਆਂ ਨੂੰ ਭਵਿੱਖ ਲਈ ਤਿਆਰ ਕਰਨ ਵਾਸਤੇ ਪੌਲਸ ਅਤੇ ਬਰਨਬਾਸ ਦੇ ਬੇਹੱਦ ਜ਼ਰੂਰੀ ਢੰਗਾਂ ਵਿੱਚੋਂ ਇਕ ਢੰਗ ਉਨ੍ਹਾਂ ਨੂੰ ਰੂਹਾਨੀ ਆਗੂਆਂ ਦੀ ਨਿਗਰਾਨੀ ਵਿਚ ਛੱਡਣਾ ਸੀ। ਆਇਤ 23 ਵਿਚ ਅਸੀਂ ਪੜ੍ਹਦੇ ਹਾਂ ਕਿ ‘ਉਨ੍ਹਾਂ ਨੇ ਹਰੇਕ ਕਲੀਸੀਆ ਵਿਚ ਉਨ੍ਹਾਂ ਦੇ ਲਈ ਬਜ਼ੁਰਗ ਠਹਿਰਾਏ ਅਤੇ ਰੋਜ਼ਾ ਰੱਖ ਕੇ ਪ੍ਰਾਰਥਨਾ ਕੀਤੀ ਤਾਂ ਉਨ੍ਹਾਂ ਨੂੰ ਪ੍ਰਭੂ ਦੇ ਹੱਥ ਸੌਂਪ ਦਿੱਤਾ ਜਿਹ ਦੇ ਉੱਤੇ ਉਨ੍ਹਾਂ ਨਿਹਚਾ ਕੀਤੀ ਸੀ।’ ਇਸ ਆਇਤ ਵਿਚ ਮਹੱਤਵ ਤੇ ਜ਼ੋਰ ਦਿੱਤਾ ਗਿਆ ਹੈ:

(1) ਪਹਿਲੀ ਵਾਰ ਇੱਥੇ ਸਾਨੂੰ ਦੱਸਿਆ ਗਿਆ ਹੈ ਕਿ ਪੌਲਸ ਅਤੇ ਬਰਨਬਾਸ ਕੰਮ ਕਰਦੇ ਹੋਏ ਹਰ ਨਗਰ ਵਿਚ ਕਲੀਸੀਆਵਾਂ¹⁴ ਬਣਾ ਰਹੇ ਸਨ। ਕਿਸੇ ਨਗਰ ਵਿਚ ਜਾਂਦੇ ਸਮੇਂ ਉਹ ਚੇਲਿਆਂ ਨੂੰ ਸਿਖਾਏ ਬਿਨਾਂ ਨਹੀਂ ਛੱਡਦੇ ਸਨ ਸਗੋਂ ਉਹ ਇਕ ਅਜਿਹੀ ਮੰਡਲੀ ਛੱਡ ਕੇ ਜਾਂਦੇ ਸਨ ਜੋ ਬੰਦਗੀ ਅਤੇ ਸੰਗਤੀ ਲਈ ਇਕੱਠੀ ਹੁੰਦੀ ਹੋਵੇ।¹⁵ ਕਲੀਸੀਆਵਾਂ ਕਾਇਮ ਕਰਨਾ ਪ੍ਰਚਾਰਕ ਦੇ ਮਿਸ਼ਨ ਦਾ ਅਨਿੱਖੜਵਾਂ ਅੰਗ ਹੈ। ਖੁਦਾ ਚਾਹੁੰਦਾ ਹੈ ਕਿ ਹਰ ਮਸੀਹੀ ਸਥਾਨਕ ਮੰਡਲੀ ਦਾ ਭਾਗ ਹੋਵੇ।¹⁶

(2) ਗਲਾਤੀਆ ਦੀਆਂ ਮੰਡਲੀਆਂ ਵਿਚ ਕੁਝ ਸਮੇਂ ਤਕ ਠਹਿਰਾਏ ਹੋਏ ਆਗੂ ਨਹੀਂ ਸਨ। ਐਲਡਰ ਨਾ ਹੋਣ ਤੇ ਵੀ ਹੋ ਸਕਦਾ ਹੈ ਕਿ ਕੋਈ ਮੰਡਲੀ ਵਚਨ ਮੁਤਾਬਕ ਨਾ ਹੋਵੇ।¹⁷

(3) ਪਰ ਉਹ ਮੰਡਲੀਆਂ ਐਲਡਰਾਂ ਦੇ ਬਗ਼ੈਰ ਬਹੁਤੀ ਦੇਰ ਤਕ ਨਹੀਂ ਰਹੀਆਂ। ਖੁਦਾ ਨਹੀਂ ਚਾਹੁੰਦਾ ਕਿ ਕੋਈ ਮੰਡਲੀ ਹਮੇਸ਼ਾ ਲਈ ਰੂਹਾਨੀ ਅਗਵਾਈ ਦੇ ਬਗ਼ੈਰ ਰਹੇ। ਪੌਲਸ ਨੇ ਬਾਅਦ ਵਿਚ ਤੀਤੁਸ ਨੂੰ ਕਹੇਤ ਵਿਚ ਛੱਡਿਆ ਤਾਂ ਜੋ ਉਹ ਰਹਿ ਗਈਆਂ ਗੱਲਾਂ ਨੂੰ ‘ਸੁਧਾਰੇ’ ਅਤੇ ‘ਨਗਰ ਨਗਰ ਬਜ਼ੁਰਗ ਥਾਪ ਦੇਵੇ’ (ਤੀਤੁਸ 1:5)। ਹਰ ਪ੍ਰਚਾਰਕ ਨੂੰ ਮਿਲਣ ਵਾਲੀਆਂ ਚੁਣੌਤੀਆਂ ਵਿੱਚੋਂ ਇਕ ਇਹ ਹੈ ਕਿ ਉਹ ਲੋਕਾਂ ਵਿਚ ਲੀਡਰਸ਼ਿਪ ਪੈਦਾ ਕਰੇ।¹⁸ ਖੁਦਾ ਕਿਉਂ ਚਾਹੁੰਦਾ ਹੈ ਕਿ ਹਰ ਮੰਡਲੀ ਵਿਚ ਯੋਗ ਆਗੂ ਹੋਣ? ਪਹਿਲੀ ਗੱਲ, ਤਾਂ ਜੋ ਕੀਤੇ ਜਾਣ ਵਾਲੇ ਕੰਮ ਲਈ ਕਿਸੇ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਸਕੇ ਅਤੇ ਦੂਜੀ ਇਹ ਕਿ ਜ਼ਿੰਮੇਵਾਰੀ ਦੀ ਭਾਵਨਾ ਵਧੇ। ਮੈਂਬਰ ਆਗੂਆਂ ਨੂੰ ਜਵਾਬਦੇਹ ਹਨ ਅਤੇ ਆਗੂ ਖੁਦਾ ਨੂੰ ਜਵਾਬਦੇਹ ਹਨ (ਇਬਰਾਨੀਆਂ 13:17)।

(4) ਪੌਲਸ ਵੱਲੋਂ ਠਹਿਰਾਏ ਹੋਏ ਆਗੂਆਂ ਨੂੰ ‘ਬਜ਼ੁਰਗ’ ਜਾਂ ਐਲਡਰ ਕਿਹਾ ਜਾਂਦਾ ਸੀ। ਰਸੂਲਾਂ ਦੇ ਕੰਮ 11:30 ਵਿਚ ਕਲੀਸੀਆ ਵਿਚ ‘ਬਜ਼ੁਰਗਾਂ’ ਬਾਰੇ ਪਹਿਲੀ ਵਾਰ ਪੜ੍ਹਨ ਨੂੰ ਮਿਲਦਾ ਹੈ।¹⁹ ‘ਬਜ਼ੁਰਗ/ਐਲਡਰ’ ਦਾ ਅਨੁਵਾਦ ਯੂਨਾਨੀ ਸ਼ਬਦ ਪ੍ਰੈਸਬਿਟਰ ਤੋਂ ਹੋਇਆ ਹੈ ਜਿਹਦਾ ਅਰਥ ਹੈ ‘ਬੁੱਢਾ।’ ਸਧਾਰਣ ਅਰਥ ਵਿਚ ਇਸ ਸ਼ਬਦ ਦੀ ਵਰਤੋਂ ਕਿਸੇ ਵੀ ਬਜ਼ੁਰਗ ਆਦਮੀ ਲਈ ਕੀਤੀ ਜਾ ਸਕਦੀ ਹੈ (ਤੀਤੁਸ 2:2, 3²⁰)। ਪਰ ਖ਼ਾਸ ਅਰਥ ਵਿਚ ਇਹਦੀ ਵਰਤੋਂ ਕਲੀਸੀਆ ਵਿਚ ਅਗਵਾਈ ਕਰਨ ਦੇ ਖ਼ਾਸ ਅਹੁਦੇ ਲਈ ਹੁੰਦੀ ਹੈ। ਜਿਵੇਂ ਅਸੀਂ ਰਸੂਲਾਂ ਦੇ ਕੰਮ 20:28 ਦਾ ਅਧਿਐਨ ਕਰਨ ਲੱਗਿਆਂ ਵੇਖਾਂਗੇ ਕਿ ਐਲਡਰਾਂ ਨੂੰ ‘bishops’ ਅਤੇ ‘pastors’ ਦੇ ਤੌਰ ਤੇ ਜਾਣਿਆ ਜਾਂਦਾ ਸੀ (ਅਤੇ ਹੈ)।²¹

(5) ਆਇਤ 23 ਤੋਂ ਇਹ ਸੰਕੇਤ ਮਿਲਦਾ ਹੈ ਕਿ ਹਰ ਮੰਡਲੀ ਵਿਚ ਐਲਡਰਾਂ ਦੀ ਬਹੁਗਿਣਤੀ ਹੁੰਦੀ ਸੀ।²² ਪੂਰਾ ਨਵਾਂ ਨੇਮ ਪੜ੍ਹਨ ਤੇ ਵੀ, ਤੁਹਾਨੂੰ ਕਿਸੇ ਮੰਡਲੀ ਵਿਚ ਇੱਕੋ ਐਲਡਰ (ਜਾਂ ਇੱਕੋ ਬਿਸ਼ਪ ਜਾਂ ਇੱਕੋ ਪਾਸਟਰ) ਬਾਰੇ ਪੜ੍ਹਨ ਨੂੰ ਕਿਤੇ ਨਹੀਂ ਮਿਲੇਗਾ।²³ ਈ. ਐਚ. ਟ੍ਰੈਂਚਰਡ ਨੇ ਲਿਖਿਆ ਹੈ, ‘ਆਮ ਤੌਰ ਤੇ ਇਹ ਮੰਨਿਆ ਜਾਂਦਾ ਹੈ ਕਿ ਰਸੂਲਾਂ ਦੇ ਵਕਤ, ਐਲਡਰ/ਬਿਸ਼ਪ = ਬਿਸ਼ਪ (ਨਿਗਾਹਬਾਨ) = ਪਾਸਟਰ (ਪ੍ਰਚਾਰਕ) ਹੁੰਦਾ ਸੀ ਅਤੇ ਹਰ ਸਥਾਨਕ ਕਲੀਸੀਆ ਵਿਚ ਇਨ੍ਹਾਂ ਦੀ ਬਹੁਗਿਣਤੀ ਹੁੰਦੀ ਸੀ, ਜਿਸ ਨਾਲ ਪ੍ਰੈਸਬਿਟਰੀ (ਭਾਵ ਐਲਡਰਸ਼ਿਪ) ਬਣਦੀ ਸੀ।’²⁴

(6) ਗਲਾਤੀਆ ਦੀਆਂ ਮੰਡਲੀਆਂ ਨੇ ਕਦੇ ਐਲਡਰ ਹੋਣ ਲਈ ਪੁਰਖਾਂ ਵਿਚ ਯੋਗਤਾ ਨਹੀਂ ਵਧਾਈ। 1 ਤਿਮੋਥਿਉਸ 3: 1-7 ਅਤੇ ਤੀਤੁਸ 1: 5-9 ਵਿਚ ਦਿੱਤੀਆਂ ਯੋਗਤਾਵਾਂ ਤੋਂ ਅਤਿ ਪ੍ਰਭਾਵਤ ਹੋਣਾ ਅਤੇ ਇਹ ਨਿਚੋੜ ਕੱਢਣਾ ਸੌਖਾ ਹੈ ਕਿ ਐਲਡਰ ਬਣਨ ਲਈ ਵਿਲੱਖਣ ਆਦਮੀ ਹੋਣਾ ਜ਼ਰੂਰੀ ਹੈ। ਕਈ ਵਾਰ, ਕੋਈ ਮੰਡਲੀ ਐਲਡਰਾਂ ਨੂੰ ਥਾਪਣ ਦੇ ਬਗੈਰ ਹੀ ਕਈ ਸਾਲ ਕੱਢ ਦਿੰਦੀ ਹੈ। ਰਸੂਲਾਂ ਦੇ ਕੰਮ 14 ਅਧਿਆਇ ਵਿਚ ਜਿਹੜੇ ਐਲਡਰ ਠਹਿਰਾਏ ਗਏ ਸਨ ਉਨ੍ਹਾਂ ਨੂੰ ਮਸੀਹੀ ਬਣੇ ਕੁਝ ਮਹੀਨਿਆਂ ਤੋਂ ਬਹੁਤਾ ਵਕਤ ਨਹੀਂ ਹੋਇਆ ਸੀ (ਅਤੇ ਯਕੀਨਨ ਹੀ ਪੌਲਸ ਨੇ ਇੱਥੇ ਉਨ੍ਹਾਂ ਯੋਗਤਾਵਾਂ ਨੂੰ ਜੋ ਉਹਨੇ ਤਿਮੋਥਿਉਸ ਅਤੇ ਤੀਤੁਸ ਨੂੰ ਦੱਸੀਆਂ ਸਨ, ਅਣਗੌਲਿਆਂ ਨਹੀਂ ਕੀਤਾ)।

ਪੌਲਸ ਨਵੇਂ ਮਸੀਹੀਆਂ ਦੇ ਐਲਡਰ ਬਣਨ ਤੇ ਲੱਗੀ ਆਪਣੀ ਬੰਦਿਸ਼ ਨੂੰ ਤੋੜੇ ਬਗੈਰ ਗਲਾਤੀਆਂ ਵਿਚ ਐਲਡਰਾਂ ਦੀ ਥਾਪਣਾ ਕਿਵੇਂ ਕਰ ਸਕਿਆ (1 ਤਿਮੋਥਿਉਸ 3:6)? ਅਸੀਂ ਸਿਰਫ਼ ਕਿਆਫ਼ੇ ਲਾ ਸਕਦੇ ਹਾਂ: ਹੋ ਸਕਦਾ ਹੈ ਕਿ ਕੁਝ ਯਹੂਦੀ ਜੋ ਬਦਲੇ ਸਨ ਉਹ ਪਹਿਲਾਂ ਤੋਂ ਹੀ ਖੁਦਾ ਨਾਲ ਆਪਣੇ ਰਿਸ਼ਤਿਆਂ ਵਿਚ ਮਜ਼ਬੂਤ ਹੋਣ ਅਤੇ ਉਨ੍ਹਾਂ ਨੂੰ ਉਸ ਸਮੇਂ ਦੀਆਂ ਲਿਖਤਾਂ ਅਤੇ ਪੁਰਾਣਾ ਨੇਮ ਦਾ ਕਾਫ਼ੀ ਗਿਆਨ ਸੀ। ਫੇਰ, ਪੌਲਸ ਨੇ ਇਨ੍ਹਾਂ ਵਿੱਚੋਂ ਕਈਆਂ ਉੱਤੇ ਆਪਣੇ ਹੱਥ ਰੱਖੇ (2 ਤਿਮੋਥਿਉਸ 1:6), ਮੋਅਜ਼ਜ਼ੇ ਰਾਹੀਂ ਉਨ੍ਹਾਂ ਦਾ ਗਿਆਨ ਵਧਾਇਆ (ਉਨ੍ਹਾਂ ਨੂੰ ਨਵੇਂ ਨੇਮ ਦੀਆਂ ਸੱਚਾਈਆਂ ਦਾ ਗਿਆਨ ਦੇ ਕੇ) ਅਤੇ ਉਨ੍ਹਾਂ ਵਿਚ ਲੀਡਰਸ਼ਿਪ ਦੇ ਦਾਨ ਵਧਾਏ (ਰੋਮੀਆਂ 12:6, 8)। ਇਹਦੇ ਇਲਾਵਾ, ਪੌਲਸ ਅਤੇ ਬਰਨਬਾਸ ਦੂਜੇ ਲੋਕਾਂ ਵਿਚ ਗੁਣਾਂ ਦਾ ਵਿਕਾਸ ਕਰਨ ਲਈ ਹੌਸਲਾ-ਅਫਜ਼ਾਈ ਕਰਨ ਵਿਚ ਯਕੀਨ ਰੱਖਦੇ ਸਨ (2 ਤਿਮੋਥਿਉਸ 2:2), ਸੋ ਉਨ੍ਹਾਂ ਨੇ ਕੁਝ ਸੂਝਵਾਨ ਬੰਦਿਆਂ ਨੂੰ ਚੁਣਿਆ ਹੋਵੇਗਾ ਅਤੇ ਉਸ ਇਲਾਕੇ ਵਿਚ ਰਹਿੰਦੇ ਵਕਤ ਉਨ੍ਹਾਂ ਉੱਤੇ ਖ਼ਾਸ ਧਿਆਨ ਦਿੱਤਾ ਹੋਵੇਗਾ।²⁵

ਕਿਆਫ਼ੇ ਲਾਉਣ ਦੇ ਬਾਅਦ ਕਿ ਕਿਵੇਂ ਸੰਭਵ ਸੀ ਕਿ ਗਲਾਤੀਆਂ ਦੀਆਂ ਕਲੀਸੀਆਵਾਂ ਵਿਚ ਐਲਡਰਾਂ ਨੂੰ ਐਨੇ ਥੋੜ੍ਹੇ ਸਮੇਂ ਵਿਚ ਠਹਿਰਾਇਆ ਗਿਆ ਜਿੰਨੇ ਵਿਚ ਅੱਜ ਕਈਆਂ ਨੂੰ ਔਖਾ ਲਗਦਾ ਹੈ।²⁶ ਸ਼ਾਇਦ ਕਿਸੇ ਦਾ ਇਹ ਕਹਿਣਾ ਸਹੀ ਸੀ ਕਿ ‘ਯਰੂਸ਼ਲਮ ਦੀ ਕਲੀਸੀਆ ਵਿਚ ਸੇਵਾ ਕਰਨ ਲਈ ਗਲਾਤੀਆ ਦੇ ਐਲਡਰਾਂ ਦਾ ਯੋਗ ਹੋਣਾ ਜ਼ਰੂਰੀ ਨਹੀਂ ਸੀ; ਉਨ੍ਹਾਂ ਦਾ ਸਿਰਫ਼ ਗਲਾਤੀਆਂ ਦੀਆਂ ਕਲੀਸੀਆਵਾਂ ਵਿਚ ਸੇਵਾ ਕਰਨ ਦੇ ਯੋਗ ਹੋਣਾ ਜ਼ਰੂਰੀ ਸੀ।’²⁷ 1 ਤਿਮੋਥਿਉਸ 3 ਅਤੇ ਤੀਤੁਸ 1 ਵਿਚ ਦਿੱਤੀਆਂ ਕੁਝ ਯੋਗਤਾਵਾਂ ਪੱਕੀਆਂ ਹਨ,²⁸ ਪਰ ਉਨ੍ਹਾਂ ਵਿੱਚੋਂ ਜ਼ਿਆਦਾਤਰ ਇਕ ਦੂਜੇ ਨਾਲ ਮੇਲ ਖਾਂਦੀਆਂ ਹਨ।²⁹ ਹੋ ਸਕਦਾ ਹੈ ਕਿ ਕੋਈ ਜੋ ਗਲਾਤੀਆ ਵਿਚ ‘ਸਿਖਾਉਣ ਵਿਚ ਨਿਪੁੰਨ’ ਹੋਵੇ, ਉਹਨੂੰ ਯਰੂਸ਼ਲਮ ਵਿਚ ‘ਸਿਖਾਉਣ ਵਿਚ ਨਿਪੁੰਨ’ ਨਾ ਮੰਨਿਆ ਜਾਵੇ। ਕਦੇ ਕਿਸੇ ਨੂੰ ‘ਐਲਡਰ’ ਬਣਾਉਣ ਦੀ

ਵਕਾਲਤ ਨਹੀਂ ਕਰਨੀ ਚਾਹੀਦੀ, ਪਰ ਇਨ੍ਹਾਂ ਯੋਗਤਾਵਾਂ ਨੂੰ ਐਨਾ ਰੁਕਾਵਟ ਭਰਿਆ ਵੀ ਨਹੀਂ ਬਣਾਉਣਾ ਚਾਹੀਦਾ ਕਿ ਕੋਈ ਇਨ੍ਹਾਂ ਯੋਗਤਾਵਾਂ ਨੂੰ ਪੂਰਾ ਹੀ ਨਾ ਕਰ ਸਕੇ। ਸਗੋਂ ਆਗੂਆਂ ਨੂੰ ‘ਕਾਫ਼ੀ ਸਮੇਂ ਵਿਚ’ ਤਿਆਰ ਅਤੇ ਕਾਇਮ ਕੀਤਾ ਜਾਣਾ ਜ਼ਰੂਰੀ ਹੈ।

(7) ਜਦ ਪੁਰਖਾਂ ਵਿਚ ਐਲਡਰਾਂ ਲਈ ਠਹਿਰਾਈਆਂ ਹੋਈਆਂ ਯੋਗਤਾਵਾਂ ਆ ਜਾਣ ਤਾਂ ਉਨ੍ਹਾਂ ਨੂੰ ਬੜੇ ਸੁਚੱਜੇ ਢੰਗ ਨਾਲ ਚੁਣ ਕੇ ਐਲਡਰ ਠਹਿਰਾ³⁰ ਦੇਣਾ ਚਾਹੀਦਾ ਹੈ। ਆਇਤ 23 ਤੋਂ ਐਨਾ ਹੀ ਸਪਸ਼ਟ ਹੈ, ਪਰ ਸਭ ਕੁਝ ਕਿਵੇਂ ਕਿਵੇਂ ਹੋਇਆ, ਪਤਾ ਨਹੀਂ ਹੈ। ਅਧਿਆਇ 6 ਵਿਚ ਅਸੀਂ ਵੇਖਿਆ ਸੀ ਕਿ ਖੁਆਉਣ-ਪਿਆਉਣ ਦੀ ਸੇਵਾ ਲਈ ਆਦਮੀਆਂ ਦੀ ਲੋੜ ਪੈਣ ਤੇ ਰਸੂਲਾਂ ਨੇ ਮੰਡਲੀ ਨੂੰ ਯੋਗਤਾਵਾਂ ਦੱਸ ਕੇ ਚੋਣ ਕਰਨਾ ਉਨ੍ਹਾਂ ਉੱਤੇ ਛੱਡ ਦਿੱਤਾ ਸੀ (6:3)। ਆਦਮੀਆਂ ਦੀ ਚੋਣ ਕੀਤੇ ਜਾਣ ਦੇ ਬਾਅਦ, ਰਸੂਲਾਂ ਨੇ ਉਨ੍ਹਾਂ ਨੂੰ ਥਾਪ ਦਿੱਤਾ (6:6)। ਐਲਡਰਾਂ ਦੀ ਚੋਣ ਕਰਨ ਲਈ ਗਲਾਤੀਆਂ ਦੀਆਂ ਮੰਡਲੀਆਂ ਵਿਚ ਵੀ ਇੰਜ ਹੀ ਹੋਇਆ ਹੋਵੇਗਾ।

ਕਾਸ਼! ਸਾਨੂੰ ਪਤਾ ਹੁੰਦਾ ਕਿ ਗਲਾਤੀਆ ਵਿਚ ਐਲਡਰਾਂ ਦੀ ਚੋਣ ਕਰਕੇ ਉਨ੍ਹਾਂ ਨੂੰ ਥਾਪਣ ਸਮੇਂ, ਕੀ-ਕੀ ਹੋਇਆ, ਪਰ ਸਾਨੂੰ ਨਹੀਂ ਪਤਾ। ਮੇਰੇ ਨਾਲ ਆਇਤ 23 ਵਿਚ ਵਰਤੇ ਸ਼ਬਦਾਂ ਨੂੰ ਕੁਝ ਦੇਰ ਤਕ ਸਮਝਣ ਦੀ ਕੋਸ਼ਿਸ਼ ਕਰੋ। ਯੂਨਾਨੀ ਸ਼ਬਦ ਦਾ ਅਨੁਵਾਦ ‘ਠਹਿਰਾਏ,’³¹ ‘ਹੱਥ’ ਲਈ ਸ਼ਬਦ ਨਾਲ ‘ਰੱਖਣਾ’ ਲਈ ਸ਼ਬਦ ਨੂੰ ਮਿਲਾਉਂਦਾ ਹੈ। ਇਸ ਸ਼ਬਦ ‘ਦਾ ਅਰਥ (1) ਹੱਥ ਰੱਖਣਾ, (2) ਹੱਥ ਵਿਖਾ ਕੇ ਥਾਪਣਾ, ਜਾਂ (3) ਬਗੈਰ ਕਿਸੇ ਵਿਧੀ ਨੂੰ ਧਿਆਨ ਵਿਚ ਰੱਖੇ, ਆਦਮੀ ਠਹਿਰਾਉਣਾ ਜਾਂ ਚੁਣਨਾ ਹੋ ਸਕਦਾ ਹੈ।’³² ਇਹ ਸ਼ਬਦ ਚੋਣ ਯਾਨੀ ਨਿਯੁਕਤੀ ਦੀ ਪ੍ਰਕ੍ਰਿਆ ਲਈ ਹੀ ਹੋ ਸਕਦਾ ਹੈ। ਫਿਰ ‘ਉਨ੍ਹਾਂ ਨੇ ਹਰੇਕ ਕਲੀਸੀਆ ਵਿਚ ਉਨ੍ਹਾਂ ਦੇ ਲਈ ਬਜ਼ੁਰਗ ਠਹਿਰਾਏ’ ਵਾਕਾਂਸ਼ ਵਿਚ ‘ਉਨ੍ਹਾਂ ਨੇ’ ਸ਼ਬਦ ਹੈ। ਸੰਦਰਭ ਤੋਂ ਹੀ ਪਤਾ ਲਗਦਾ ਹੈ ਕਿ ਇਹ ਸ਼ਬਦ ਪੌਲਸ ਅਤੇ ਬਰਨਬਾਸ ਲਈ ਹਨ। ਪਰ ਹੋਰ ਸੰਭਾਵਨਾਵਾਂ ਹਨ (ਇਹ ਸ਼ਬਦ ਪੂਰੀ ਮੰਡਲੀ ਲਈ ਜਾਂ ਮੰਡਲੀ ਵਿਚ ਮੋਹਤਬਰ ਆਦਮੀਆਂ ਲਈ ਵਰਤਿਆ ਹੋ ਸਕਦਾ ਹੈ)। ਅਖੀਰ ਵਿਚ, ‘ਉਨ੍ਹਾਂ ਦੇ’ ਸ਼ਬਦ ਹੈ (‘ਉਨ੍ਹਾਂ ਨੇ ਹਰੇਕ ਕਲੀਸੀਆ ਵਿਚ ਉਨ੍ਹਾਂ ਦੇ ਲਈ ਬਜ਼ੁਰਗ ਠਹਿਰਾਏ’)। ਮੂਲ ਭਾਸ਼ਾ ਵਿਚ, ਯੂਨਾਨੀ ਦਾ ਅਨੁਵਾਦ ‘ਉਨ੍ਹਾਂ’ ਸੰਪ੍ਰਦਾਨ ਕਾਰਕ ਵਿਚ ਹੈ,³³ ਪਰ ਲਿਖਤ ਵਿਚ ਕੋਈ ਉਪਸਰਗ ਨਹੀਂ ਹੈ। ਪੰਜਾਬੀ ਵਿਚ NASB ‘ਦੇ ਲਈ’ ਸ਼ਬਦ ਦਿੱਤਾ ਗਿਆ ਹੈ, ਪਰ ਹੋਰ ਉਪਸਰਗ ਦਿੱਤੇ ਜਾ ਸਕਦੇ ਹਨ।

ਉੱਪਰ ਲਿਖੀਆਂ ਗੱਲਾਂ ਤੇ ਧਿਆਨ ਦਿੰਦਿਆਂ, ‘ਉਨ੍ਹਾਂ ਨੇ ... ਉਨ੍ਹਾਂ ਦੇ ਲਈ ਬਜ਼ੁਰਗ ਠਹਿਰਾਏ’ ਵਾਕਾਂਸ਼ ਦੇ ਕੁਝ ਸੰਭਾਵਤ ਅਰਥ ਇਹ ਹਨ: ਜੇ ‘ਉਨ੍ਹਾਂ ਨੇ’ ਮੰਡਲੀ (ਜਾਂ ਉਨ੍ਹਾਂ ਦੇ ਨੁਮਾਇੰਦਿਆਂ) ਲਈ ਕਿਹਾ ਗਿਆ, ਤਾਂ ਸ਼ਾਇਦ ਚੋਣ ਕਰਨ ਦੀ ਪ੍ਰਕ੍ਰਿਆ ਮੁੱਖ ਵਿਸ਼ਾ ਹੈ (ਉਨ੍ਹਾਂ ਨੇ ਉਨ੍ਹਾਂ ਵੱਲ ਇਸ਼ਾਰਾ ਕਰਨ ਲਈ ਜਿਨ੍ਹਾਂ ਨੇ ਉਨ੍ਹਾਂ ਨੂੰ ਚੁਣਿਆ ਸੀ, ‘ਆਪਣੇ ਹੱਥ ਚੁੱਕੋ’)। ਜੇ ‘ਉਨ੍ਹਾਂ ਨੇ’ ਪੌਲਸ ਅਤੇ ਬਰਨਬਾਸ ਲਈ ਅਤੇ ‘ਠਹਿਰਾਏ’ ਚੋਣ ਲਈ ਹੈ, ਤਾਂ ‘ਨਾਲ’ ਸ਼ਬਦ ਨੂੰ ਚੰਗਾ ਉਪਸਰਗ ਮੰਨਿਆ ਜਾ ਸਕਦਾ ਹੈ। ਅਰਥਾਤ ‘ਉਨ੍ਹਾਂ ਨੇ ਉਨ੍ਹਾਂ ਦੇ ਨਾਲ ਬਜ਼ੁਰਗ ਠਹਿਰਾਏ।’ ਵਿਲੀਆਮਜ਼ ਦੇ ਅਨੁਵਾਦ ਵਿਚ ‘ਉਨ੍ਹਾਂ ਨੇ ਹਰ ਕਲੀਸੀਆ ਵਿਚ ਐਲਡਰ ਨਿਯੁਕਤ ਕਰਨ ਵਿਚ ਉਨ੍ਹਾਂ ਦੀ ਮਦਦ ਕੀਤੀ।’ ਇਸ ਤੱਥ ਨੂੰ ਧਿਆਨ ਵਿਚ ਰੱਖਦਿਆਂ ਕਿ ਇਨ੍ਹਾਂ ਮੰਡਲੀਆਂ ਵਿਚ ਨਵੇਂ ਮਸੀਹੀ ਸਨ, ਪੌਲਸ ਅਤੇ ਬਰਨਬਾਸ ਨੇ ਚੋਣ ਕਰਨ ਵਿਚ ਮੈਂਬਰਾਂ ਦੀ ਅਗਵਾਈ ਕੀਤੀ ਹੋਵੇਗੀ।³⁵

ਪਰ ਬਹੁਤ ਸਾਰੇ ਅਨੁਵਾਦਕਾਂ ਦਾ ਮੰਨਣਾ ਹੈ ਕਿ ਆਇਤ 23 ਵਿਚ ਮੁੱਖ ਵਿਸ਼ਾ ਚੋਣ ਸਭਾ ਹੈ ਨਾ ਕਿ ਚੋਣ ਦੀ ਪ੍ਰਕ੍ਰਿਆ। ਜੇ ਇਹ ਅਨੁਵਾਦਕ ਇਨ੍ਹਾਂ ਆਦਮੀਆਂ ਦੀ ਚੋਣ ਬਾਰੇ ਸਹੀ ਹਨ ਤਾਂ ਪੌਲਸ ਅਤੇ ਬਰਨਬਾਸ ਨੇ ਮੈਂਬਰਾਂ ਨੂੰ ਬਜ਼ੁਰਗਾਂ ਦੀਆਂ ਯੋਗਤਾਵਾਂ ਦੱਸਦਿਆਂ ਅਤੇ ਉਨ੍ਹਾਂ ਪੁਰਖਾਂ ਦੀ ਚੋਣ ਬਾਰੇ ਦੱਸਦਿਆਂ (ਉਨ੍ਹਾਂ ਦੀ ਲੋੜ ਮੁਤਾਬਕ), ਰਸੂਲਾਂ ਦੇ ਕੰਮ 6 ਵਿਚ ਬਾਰਾਂ ਚੇਲਿਆਂ ਦੇ ਨਮੂਨੇ ਦੀ ਪਾਲਨਾ ਕੀਤੀ ਹੋਵੇਗੀ। ਐਚ ਲਿਓ ਬੋਲਸ ਨੇ ਸਹੀ ਕਿਹਾ ਸੀ, ‘‘ਨਵਾਂ ਨੇਮ ਇਹ ਨਹੀਂ ਦੱਸਦਾ ਕਿ ਐਲਡਰਾਂ ਦੀ ਨਿਯੁਕਤੀ ਕਿਵੇਂ ਹੋਈ, ਇਸ ਲਈ ਲਗਦਾ ਹੈ ਕਿ ਕਿਸੇ ਅਜਿਹੇ ਢੰਗ ਦੀ ਵਰਤੋਂ ਕੀਤੀ ਹੋਵੇਗੀ ਜੋ ਏਕਤਾ ਨੂੰ ਵਧਾਉਂਦਾ ਅਤੇ ਵਿਧੀ ਨੂੰ ਨਜ਼ਰ ਅੰਦਾਜ਼ ਨਾ ਕਰਦਾ ਹੋਵੇ।’’³⁶ (ਇਕ ਢੰਗ ਜਿਸ ਨਾਲ ਬਾਈਬਲ ਦਾ ਸਿਧਾਂਤ ਟੁੱਟਦਾ ਹੈ, ਬਜ਼ੁਰਗਾਂ ਦੀ ਚੋਣ ਦੀ ਮਸ਼ਹੂਰੀ ਦਾ ਮੁਕਾਬਲਾ ਹੋਵੇਗਾ।³⁷)

ਇਹ ਮੰਨਦਿਆਂ ਕਿ ਆਇਤ 23 ਦਾ ਵਿਸ਼ਾ ਚੋਣ ਸਭਾ ਹੈ, ਆਓ ਇਸ ਸਤਵੇਂ ਭਾਗ ਦੇ ਮੁਢਲੇ ਸ਼ਬਦਾਂ ਵਿਚ ਵਾਪਸ ਆਉਂਦੇ ਹਾਂ। ‘‘ਜਦ ਪੁਰਖ ਇਨ੍ਹਾਂ ਯੋਗਤਾਵਾਂ ਨੂੰ ਪੂਰਾ ਕਰ ਲੈਣ ਤਾਂ ਉਨ੍ਹਾਂ ਨੂੰ ਚੁਣ ਕੇ ਸਲੀਕੇ ਨਾਲ ਠਹਿਰਾ ਦੇਣਾ ਚਾਹੀਦਾ ਹੈ।’’ ਧਿਆਨ ਦਿਓ ਕਿ ਇਹ ਤਰਤੀਬ ਕਿਵੇਂ ਦਿੱਤੀ ਗਈ ਸੀ। ਪਹਿਲਾਂ, ਉੱਥੇ ਇਕ ਸਮਾਰੋਹ ਪੂਰਵਕ ਸਭਾ ਹੋਈ ਹੋਵੇਗੀ ਜਿਸ ਵਿਚ ਪ੍ਰਾਰਥਨਾ ਅਤੇ ਰੋਜ਼ਾ ਪ੍ਰਮੁੱਖ ਸੀ।³⁸ ਐਲਡਰਾਂ ਦਾ ਠਹਿਰਾਇਆ ਜਾਣਾ ਇਕ ਖ਼ਾਸ ਮੌਕਾ ਹੈ ਅਤੇ ਉਸ ਨੂੰ ਖ਼ਾਸ ਖਿੱਚ ਦਾ ਕੇਂਦਰ ਹੋਣਾ ਚਾਹੀਦਾ ਹੈ। ਫਿਰ ਉਨ੍ਹਾਂ ਨੇ ‘‘ਉਨ੍ਹਾਂ ਨੂੰ ਪ੍ਰਭੂ ਦੇ ਹੱਥ ਸੌਂਪ ਦਿੱਤਾ ਜਿਹਦੇ ਉੱਤੇ ਉਨ੍ਹਾਂ ਨਿਹਚਾ ਕੀਤੀ ਸੀ।’’ ਹੋ ਸਕਦਾ ਹੈ ਕਿ ਇਸ ਆਇਤ ਵਿਚ ‘‘ਉਨ੍ਹਾਂ ਨੂੰ’’ ਹੁਣੇ-ਹੁਣੇ ਠਹਿਰਾਏ ਐਲਡਰਾਂ ਨੂੰ ਕਿਹਾ ਗਿਆ ਹੋਵੇ ਕਿਉਂਕਿ ਉਨ੍ਹਾਂ ਨੂੰ ਆਪਣੀ ਨਵੀਂ ਜ਼ਿੰਮੇਵਾਰੀ ਪੂਰੀ ਕਰਨ ਲਈ ਪ੍ਰਭੂ ਦੀ ਮਦਦ ਦੀ ਲੋੜ ਹੋਵੇਗੀ। ‘‘ਉਨ੍ਹਾਂ ਨੂੰ’’ ਸਾਰੀ ਮੰਡਲੀ ਨੂੰ ਵੀ ਕਿਹਾ ਗਿਆ ਹੋ ਸਕਦਾ ਹੈ। ਮੈਕਗਰਵੇ ਨੇ ਟਿੱਪਣੀ ਕੀਤੀ ਹੈ ਕਿ ਗਲਾਤੀਆ ਵਿਚ ਨਵੇਂ ਮਸੀਹੀ ‘‘ਬਘਿਆੜਾਂ ਵਿਚ ਭੇਡਾਂ’’ ਦੇ ਰੂਪ ਵਿਚ ਤਾਂ ਛੱਡ ਦਿੱਤੇ ਗਏ ਸਨ, ਪਰ ਉਹ ਭੇਡਾਂ ਦੇ ਮਹਾਨ ਚਰਵਾਹੇ ਦੀ ਦੇਖ-ਰੇਖ ਵਿਚ ਦਿੱਤੇ ਗਏ ਸਨ, ਅਤੇ ਉਨ੍ਹਾਂ ਨੂੰ ਇੱਜ਼ਤ ਵਿਚ ਰੱਖਣ ਦਾ ਕੰਮ ਛੋਟੇ ਚਰਵਾਹਿਆਂ ਨੂੰ ਸੌਂਪ ਦਿੱਤਾ ਗਿਆ ਸੀ।’’³⁹

ਦਿਮਾਗ ਵਿਚ ਜਦ ਗਲਾਤੀਆ ਦੇ ਮਸੀਹੀਆਂ ਤੋਂ ਵਿਦਾ ਹੁੰਦੇ ਮਿਸ਼ਨਰੀਆਂ ਦਾ ਵਿਚਾਰ ਆਉਂਦਾ ਹੈ ਜਿਨ੍ਹਾਂ ਨੂੰ ਉਹ ਪਿਆਰ ਕਰਦੇ ਸਨ ਅਤੇ ਜੋ ਉਨ੍ਹਾਂ ਨੂੰ ਪਿਆਰ ਕਰਦੇ ਸਨ, ਤਾਂ ਮੇਰੀਆਂ ਅੱਖਾਂ ਸਾਹਮਣੇ ਹੰਝੂ ਭਰੀ ਆਪਣੀ ਆਪ ਬੀਤੀ ਦੇ ਦ੍ਰਿਸ਼ ਆ ਜਾਂਦੇ ਹਨ।⁴⁰ (ਅੱਖਾਂ ਵਿਚ ਹੰਝੂ ਲਏ ਬਗੈਰ ਮੇਰੀ ਪਤਨੀ ‘‘ਰੱਬ ਸਾਥ ਹੋਵੇ, ...’’ ਵਾਲਾ ਗੀਤ ਨਹੀਂ ਗਾ ਸਕਦੀ।) ਪੌਲਸ ਅਤੇ ਬਰਨਬਾਸ ਲਈ ਹੰਝੂ ਵਹਾਉਣਾ ਤਾਂ ਔਖਾ ਸੀ ਪਰ ਉਨ੍ਹਾਂ ਨੂੰ ਇਹ ਜਾਣ ਕੇ ਕੁਝ ਤਸੱਲੀ ਹੋਈ ਹੋਵੇਗੀ ਕਿ ਉਨ੍ਹਾਂ ਨੇ ਮੰਡਲੀਆਂ ਨੂੰ ਰੂਹਾਨੀ ਅਗਵਾਈ ਦੇ ਬਗੈਰ ਨਹੀਂ ਛੱਡਿਆ। ਹਰ ਪ੍ਰਚਾਰਕ ਦਾ ਇਹ ਟੀਚਾ ਹੋਣਾ ਚਾਹੀਦਾ ਹੈ ਕਿ ਉਹਦੇ ਮੰਡਲੀ ਨੂੰ ਛੱਡ ਕੇ ਜਾਣ ਤਕ ਉਹ ਆਪਣਾ ਪ੍ਰਬੰਧ ਆਪ ਕਰਨ ਵਾਲੀ, ਆਤਮ ਨਿਰਭਰ, ਆਪਣੇ ਆਪ ਵਧਣ ਵਾਲੀ ਖੁਦਮੁਖਤਿਆਰ ਮੰਡਲੀ ਬਣੀ ਹੋਵੇ।

ਖੁਦਾ ਨੇ ਉਨ੍ਹਾਂ ਨੂੰ ਅੰਤਾਰੀਆ ਦੇ ਰਾਹੀਂ ਤਸਦੀਕ ਦਿੱਤੀ (14:24-28)

ਪੌਲਸ ਅਤੇ ਬਰਨਬਾਸ ਜਿਸ ਕੰਮ ਨੂੰ ਕਰਨ ਆਏ ਸਨ ਉਸ ਨੂੰ ਕਰਨ ਦੇ ਬਾਅਦ, ਘਰ

ਵੱਲ ਨੂੰ ਚੱਲ ਪਏ।⁴¹ ‘ਉਹ ਪਿਸਿਦੀਆ⁴² ਵਿੱਚੋਂ ਦੀ ਲੰਘ ਕੇ ਪੰਛੂਲੀਆ ਵਿਚ ਆਏ’ (ਆਇਤ 24), ਉੱਥੋਂ ਉਹ ਪਰਗਾ ਵਿਚ ਪਹੁੰਚੇ, ਜਿੱਥੇ ਯੂਹੰਨਾ ਮਰਕੁਸ ਉਨ੍ਹਾਂ ਨੂੰ ਛੱਡ ਗਿਆ ਸੀ (13:13)। ਪਹਿਲਾਂ ਉਨ੍ਹਾਂ ਨੇ ਉਸ ਨਗਰ ਵਿਚ ਪ੍ਰਚਾਰ ਨਹੀਂ ਕੀਤਾ ਸੀ (ਸ਼ਾਇਦ ਪੌਲੁਸ ਦੇ ਬੀਮਾਰ ਹੋਣ ਕਰਕੇ⁴³) ਪਰ ਇਸ ਵਾਰ ਉਨ੍ਹਾਂ ਨੇ ਲੋਕਾਂ ਨੂੰ ਯਿਸੂ ਬਾਰੇ ਦੱਸਿਆ।⁴⁴ ਫਿਰ ਉਹ ‘ਪਰਗਾ ਵਿਚ ਵਚਨ ਸੁਣਾ ਕੇ ਅੰਤਾਕੀਆ ਨੂੰ ਜਾ ਉੱਤਰੇ’ (14:25), ਜੋ ਉਸ ਇਲਾਕੇ ਦੀ ਪ੍ਰਮੁੱਖ ਬੰਦਰਗਾਹ ਸੀ। ਉੱਥੋਂ ਉਨ੍ਹਾਂ ਨੂੰ ਇਕ ਜਹਾਜ਼ ਮਿਲ ਗਿਆ ਜੋ ਓਧਰ ਹੀ ਜਾ ਰਿਹਾ ਸੀ ਜਿੱਥਰ ਉਨ੍ਹਾਂ ਜਾਣਾ ਸੀ।

ਇੱਥੋਂ ਤਕ ਆਪਣੇ ਵਾਪਸੀ ਸਫ਼ਰ ਵਿਚ, ਉਹ ਬਿਲਕੁਲ ਉਲਟੇ ਪੈਰ ਗਏ; ਇਸ ਲਈ ਸਾਨੂੰ ਉਨ੍ਹਾਂ ਤੋਂ ਉਮੀਦ ਹੋਵੇਗੀ ਕਿ ਉਹ ਇਹਦੇ ਬਾਅਦ ਕੁਪਰੁਸ ਵਿਚ ਜਾਣ। ਇਹਦੇ ਉਲਟ ਉਹ ‘ਉੱਥੋਂ [ਅਤੱਲੀਆ] ਜਹਾਜ਼ ਤੇ ਚੜ੍ਹ ਕੇ ਅੰਤਾਕੀਆ ਨੂੰ ਚੱਲੇ’ (ਆਇਤ 26ਓ)। ਪਤਾ ਨਹੀਂ ਉਹ ਕੁਪਰੁਸ ਵੱਲ ਕਿਉਂ ਨਹੀਂ ਗਏ। ਹੋ ਸਕਦਾ ਹੈ ਕਿ ਉਨ੍ਹਾਂ ਨੂੰ ਅੰਤਾਕੀਆ ਨੂੰ ਜਾਣ ਵਾਲਾ ਸਿੱਧਾ ਜਹਾਜ਼ ਮਿਲ ਗਿਆ ਹੋਵੇ ਅਤੇ ਉਨ੍ਹਾਂ ਨੇ ਫੈਸਲਾ ਕੀਤਾ ਕਿ ਅਜੇ ਕੁਪਰੁਸ ਵਿਚ ਮੁੜਨਾ ਜ਼ਰੂਰੀ ਨਹੀਂ ਹੈ।⁴⁵ ਕਾਰਣ ਜੋ ਵੀ ਹੋਵੇ ਉਹ ਅੰਤਾਕੀਆ ਵਿਚ ਸਿੱਧੇ ਜਹਾਜ਼ ਰਾਹੀਂ ਚਲੇ ਗਏ, ‘ਜਿੱਥੋਂ ਉਹ ਉਸ ਕੰਮ ਦੇ ਲਈ ਜੋ ਉਨ੍ਹਾਂ ਨੇ ਹੁਣ ਪੂਰਾ ਕੀਤਾ⁴⁶ ਪ੍ਰਮੇਸ਼ਵਰ ਦੀ ਕਿਰਪਾ ਉੱਤੇ ਸੌਂਪੇ ਗਏ ਸਨ’⁴⁷ (ਆਇਤ 26ਅ)।

ਉਨ੍ਹਾਂ ਨੂੰ ਗਏ ਇਕ ਸਾਲ ਤੋਂ ਵੱਧ, ਸ਼ਾਇਦ ਕਈ ਸਾਲ ਹੋ ਗਏ ਸਨ,⁴⁸ ਅਤੇ ਅੰਤਾਕੀਆ ਦੀ ਕਲੀਸੀਆ ਨੂੰ ਇਸ ਪੂਰੇ ਸਮੇਂ ਦੌਰਾਨ ਉਨ੍ਹਾਂ ਦੀ ਕੋਈ ਖ਼ਬਰ ਨਹੀਂ ਆਈ ਸੀ।⁴⁹ ਉਸ ਉਤਸੁਕਤਾ ਦੀ ਕਲਪਨਾ ਕਰੋ ਜਦ ਮਸੀਹੀ ਸਮਾਜ ਵਿਚ ਇਹ ਗੱਲ ਫੈਲ ਗਈ ਕਿ ‘ਪੌਲੁਸ ਬਰਨਬਾਸ⁵⁰ ਵਾਪਸ ਆ ਗਏ ਹਨ!’ ਮਿਸ਼ਨਰੀ ਆਪਣੇ ਕੰਮ ਬਾਰੇ ਦੱਸਣ ਨੂੰ ਕਾਹਲੇ ਸਨ ਅਤੇ ਚੇਲੇ ਉਨ੍ਹਾਂ ਦੇ ਕੰਮ ਬਾਰੇ ਸੁਣਨ ਨੂੰ ਕਾਹਲੇ ਸਨ। ਇਸ ਲਈ, ‘ਜਾਂ ਪਹੁੰਚੇ ਤਾਂ ਕਲੀਸੀਆ ਨੂੰ ਇਕੱਠੀ ਕਰ ਕੇ ਖਬਰ ਦਿੱਤੀ ਕਿ ਪ੍ਰਮੇਸ਼ਵਰ ਨੇ ਸਾਡੇ ਨਾਲ ਕੀ ਕੀਤਾ’ (ਆਇਤ 27ਓ)। ਕਿਸੇ ਮਸੀਹੀ ਸਭਾ ਵਿਚ ਪ੍ਰਚਾਰ ਦੇ ਕੰਮ ਦੀ ਰਿਪੋਰਟ ਦੇਣਾ ਵਚਨ ਦੇ ਮੁਤਾਬਕ ਹੈ; ਕਿਉਂਕਿ ਇਹ ਜ਼ਰੂਰੀ ਹੈ ਕਿ ਖ਼ੁਦਾ ਨੂੰ ਵਡਿਆਈ ਮਿਲੇ।

ਮੈਕਗਰਵੇ ਨੇ ਕਿਹਾ ਹੈ, ‘ਲੜਾਈ ਦੇ ਮੈਦਾਨ’ ਚੋਂ ਖੁਸ਼ੀ ਦੀ ਖ਼ਬਰ ਲੈ ਕੇ ਮੁੜਨ ਵਾਲਾ, ਆਪਣੀ ਅਣਕਹੀ ਕਹਾਣੀ ਸੁਣਾਉਣ ਲਈ ਕਾਹਲਾ ਹੁੰਦਾ ਹੈ।⁵¹ ਮੈਂ ਜਾਣਦਾ ਹਾਂ ਕਿ ਇਹ ਗੱਲ ਕਿੰਨੀ ਸੱਚ ਹੈ ਅਤੇ ਮੈਂ ਉਨ੍ਹਾਂ ਮੰਡਲੀਆਂ ਲਈ ਖ਼ੁਦਾ ਦਾ ਬਹੁਤ ਸ਼ੁਕਰ ਗੁਜ਼ਾਰ ਹਾਂ ਜਿਨ੍ਹਾਂ ਨੇ ਆਪਣੀ ਕਹਾਣੀ ਦੱਸਣ ਦੇ ਨਾਲ ਮੇਰੇ ਕੀਤੇ ਹੋਏ ਕੰਮਾਂ ਤੇ ਭਰੋਸਾ ਜਤਾਉਣ ਦੀ ਤਸਦੀਕ ਕੀਤੀ। ਪ੍ਰਚਾਰ ਦੇ ਕੰਮ ਦੀ ਰਿਪੋਰਟ ਨੂੰ ਟਾਲਣ ਦੀ ਕੋਸ਼ਿਸ਼ ਕਰਨ ਵਾਲੀ ਮੰਡਲੀ ਨੂੰ ਇਸ ਦੇ ਮਕਸਦ ਦੀ ਸਮਝ ਨਹੀਂ ਹੈ।

ਆਪਣੀ ਰਿਪੋਰਟ ਵਿਚ ਪੌਲੁਸ ਅਤੇ ਬਰਨਬਾਸ ਨੇ ਅੰਤਾਕੀਆ ਵਿਚ ਮਸੀਹੀ ਲੋਕਾਂ ਨੂੰ ਦੱਸਿਆ ਸੀ ਕਿ ਕਿਵੇਂ ‘[ਖ਼ੁਦਾ] ਨੇ ਪਰਾਈਆਂ ਕੌਮਾਂ ਦੇ ਲਈ ਨਿਹਚਾ ਦਾ ਦਰਵਾਜ਼ਾ ਖੋਲ੍ਹਿਆ’ (ਆਇਤ 27ਅ)। ‘ਦਰਵਾਜ਼ਾ ਖੁੱਲ੍ਹਣ’ ਦੀ ਧਾਰਣਾ ਦੀ ਵਰਤੋਂ ਨਵੇਂ ਨੇਮ ਵਿਚ ਬਹੁਤ ਵਾਰ ਹੋਈ ਹੈ।⁵² ਇਹਦਾ ਮੂਲ ਅਰਥ ਹੈ ‘ਮੌਕਾ’: ਪ੍ਰਚਾਰ ਦੇ ਲਈ ਪੌਲੁਸ ਅਤੇ ਬਰਨਬਾਸ ਨੂੰ ਭੇਜ ਕੇ ਪ੍ਰਮੇਸ਼ਵਰ ਨੇ ਗ਼ੈਰ ਕੌਮਾਂ ਨੂੰ ਵਿਸ਼ਵਾਸ ਕਰਨ ਅਤੇ ਮੁਕਤੀ ਪਾਉਣ ਦਾ ਮੌਕਾ ਦੇ ਦਿੱਤਾ।⁵³ ਆਮ ਤੌਰ ਤੇ ਇਸ ਵਾਕਾਂਸ਼ ਵਿਚ ਅਹਿਮ ਮੌਕਾ ਸ਼ਾਮਲ ਹੁੰਦਾ ਹੈ, ਪਹਿਲੀ

ਯਾਤਰਾ ਦੌਰਾਨ ਬਹੁਤ ਸਾਰੇ ਗੈਰ ਵਿਸ਼ਵਾਸੀ ਲੋਕ ਮਸੀਹੀ ਬਣ ਗਏ ਸਨ। ਇਸ ਵਿਚ ਕੋਈ ਵੀ ਸ਼ੱਕ ਨਹੀਂ ਕਿ ਅੰਤਾਕੀਆ ਵਿਚ ਕਲੀਸੀਆ ਬੜੇ ਹੀ ਅਨੰਦ ਦੇ ਨਾਲ ਰਹਿ ਰਹੀ ਸੀ।

ਧਿਆਨ ਦਿਓ ਕਿ ‘ਦਰਵਾਜ਼ਾ ਖੁੱਲ੍ਹਣ’ ਦਾ ਮਤਲਬ ਇਹ ਨਹੀਂ ਕਿ ਮੌਕੇ ਦਾ ਫ਼ਾਇਦਾ ਬਿਨਾਂ ਕਿਸੇ ਤਕਲੀਫ਼ ਦੇ ਮਿਲ ਸਕਦਾ ਹੈ (ਵੇਖੋ 1 ਕੁਰਿੰਥੀਆਂ 16:9)। ਰਾਹ ਖੁੱਲ੍ਹਣ ਦਾ ਲਾਭ ਲੈਣ ਲਈ ਪੌਲਸ ਅਤੇ ਬਰਨਬਾਸ ਨੂੰ ਦੁੱਖ ਝਲਣਾ ਜ਼ਰੂਰੀ ਸੀ। ਸਾਡੇ ਵਿੱਚੋਂ ਬਹੁਤੇ ਲੋਕ ਪ੍ਰਮੇਸ਼ਵਰ ਦੁਆਰਾ ਦਿੱਤੇ ਖੁੱਲ੍ਹੇ ਦਰਵਾਜ਼ਿਆਂ ਦਾ ਮੌਕਾ ਗੁਆ ਦਿੰਦੇ ਹਨ ਕਿਉਂਕਿ ਮੌਕੇ ਔਖੇ ਅਤੇ ਦਰਦ ਦੇਣ ਵਾਲੇ ਕੰਮ ਕਰਕੇ ਜਿਵੇਂ ਆਪਣੇ ਲਈ ਵਾਧੂ ਦੀ ਸਿਰਦਰਦੀ ਲੈਣ ਲਈ ਲਗਦੇ ਹਨ।

ਪਹਿਲੀ ਮਿਸ਼ਨਰੀ ਯਾਤਰਾ ਮੁੱਕਣ ਤਕ ਪੌਲਸ ਅਤੇ ਬਰਨਬਾਸ ਲਗਭਗ ਤੇਰਾਂ ਸੌ ਮੀਲ (2080 ਕਿਲੋਮੀਟਰ) ਘੁੰਮ ਚੁਕੇ ਸਨ! ਪੰਜ ਸੌ ਮੀਲ (ਅੱਠ ਸੌ ਕਿਲੋਮੀਟਰ) ਉਸ ਵਕਤ ਦੇ ਜਹਾਜ਼ਾਂ ਵਿਚ ਸਮੁੰਦਰੀ ਰਾਹਾਂ ਤੇ ਅਤੇ ਅੱਠ ਸੌ ਮੀਲ (1280 ਕਿਲੋਮੀਟਰ) ਬੜੇ ਹੀ ਮੁਸ਼ਕਿਲ ਰਾਹਾਂ ਤੋਂ ਭੂ-ਖੰਡਾਂ ਵਿਚ (ਵੇਖੋ 15:26)। ਇਹ ਯਾਤਰਾ ਇਤਿਹਾਸ ਰਚਣ ਵਾਲੀ ਸੀ। ਹੁਣ ਉਨ੍ਹਾਂ ਦੀਆਂ ਰੂਹਾਨੀ ਬੈਟਰੀਆਂ ਨੂੰ ਫੇਰ ਤੋਂ ਚਾਰਜ ਕਰਨ ਦੀ ਲੋੜ ਸੀ। ਕਹਾਣੀ ਇਸ ਵਾਕ ਨਾਲ ਖਤਮ ਹੁੰਦੀ ਹੈ: ‘ਤਾਂ ਉਹ ਚੇਲਿਆਂ ਦੇ ਨਾਲ ਬਹੁਤ ਚਿਰ ਠਹਿਰੇ’ (ਆਇਤ 28)।⁵⁴ ਇਨ੍ਹਾਂ ਸ਼ਬਦਾਂ ਵਿਚ ਮਿਲਦਾ ਹੈ ਕਿ ਪੌਲਸ ਅਤੇ ਬਰਨਬਾਸ ਉੱਥੇ ਪੱਕੇ ਤੌਰ ਤੇ ਨਹੀਂ ਰੁਕੇ, ਅਤੇ ਸਮਾਂ ਆ ਰਿਹਾ ਸੀ ਜਦ ਉਨ੍ਹਾਂ ਨੇ ਆਪਣੇ ਝੋਲੇ ਚੁੱਕ ਕੇ ਫੇਰ ਤੋਂ ਦੂਰ-ਦਰਾਜ਼ ਜਾਣ ਲਈ ਨਿੱਕਲ ਪੈਣਾ ਸੀ।

ਸਾਰ

ਬਾਈਬਲ ਦੇ ਜਿਸ ਭਾਗ ਦਾ ਅਧਿਐਨ ਅਸੀਂ ਹੁਣੇ-ਹੁਣੇ ਕੀਤਾ ਹੈ, ਉਹਦੇ ਵਿਚ ਸਾਡੇ ਲਈ ਬਹੁਤ ਸਾਰੀਆਂ ਸਿੱਖਿਆਵਾਂ ਦਿੱਤੀਆਂ ਗਈਆਂ ਹਨ। ਮੁੱਖ ਤੌਰ ਤੇ, ਮੈਂ ਹਮੇਸ਼ਾ ਹਰ ਕੰਮ ਵਿਚ ਖੁਦਾ ਨੂੰ ਵਡਿਆਈ ਦੇਣ ਤੇ ਜ਼ੋਰ ਦਿੰਦਾ ਹਾਂ। ਬਿਲਕੁਲ ਉਵੇਂ ਜਿਵੇਂ ਪੌਲਸ ਅਤੇ ਬਰਨਬਾਸ ਨੇ ਅੰਤਾਕੀਆ ਵਿਚ ਆਪਣੀ ਮਿਸ਼ਨ ਰਿਪੋਰਟ ਦਿੰਦੇ ਵਕਤ ਕੀਤਾ। ਪਰ, ਵਚਨ ਵਿਚ ਹੋਰ ਵੀ ਸਿੱਖਿਆਵਾਂ ਹਨ, ਜਿਹਦੇ ਵਿਚ ਗੁਆਚਿਆਂ ਹੋਇਆਂ ਲਈ ਬੇਸ਼ਕੀਮਤੀ ਉਪਦੇਸ਼ ਹੈ: ਜੇਕਰ ਤੁਸੀਂ ਗੈਰ ਯਹੂਦੀ ਹੋ (ਅਤੇ ਯਕੀਨਨ ਤੁਸੀਂ ਹੋ), ਤਾਂ ਇਹ ਅਹਿਸਾਸ ਕਰਨਾ ਬਹੁਤ ਹੀ ਵਧੀਆ ਗੱਲ ਹੈ ਕਿ ਖੁਦਾ ਨੇ ਗੈਰ ਕੌਮਾਂ ਲਈ ਵਿਸ਼ਵਾਸ ਦਾ ਦਰਵਾਜ਼ਾ ਖੋਲ੍ਹ ਦਿੱਤਾ ਹੈ ਅਤੇ ਉਹ ਅਜੇ ਵੀ ਖੁੱਲ੍ਹਿਆ ਹੈ! ਤੁਸੀਂ ਅਜੇ ਵੀ ਵਿਸ਼ਵਾਸ ਕਰਕੇ ਅਤੇ ਆਪਣੇ ਪ੍ਰਭੂ ਦਾ ਹੁਕਮ ਮੰਨ ਕੇ ਉਸ ਦਰਵਾਜ਼ੇ ਵਿਚ ਵੜ ਸਕਦੇ ਹੋ।

ਬਾਈਬਲ ਵਿਚ ਇਕ ਹੋਰ ਉਪਦੇਸ਼ ਇਹ ਹੈ ਕਿ ਮਸੀਹੀ ਬਣਨ ਤੋਂ ਪਹਿਲਾਂ, ‘ਲਾਗਤ’ ਦਾ ਹਿਸਾਬ ਲਾ ਲੈਣਾ ਜ਼ਰੂਰੀ ਹੈ (ਲੂਕਾ 14:28)। ਯਾਦ ਰੱਖੋ ਕਿ ਗਲਾਤੀਆ ਵਿਚ ਚੇਲਿਆਂ ਨੂੰ ਦੱਸਿਆ ਗਿਆ ਸੀ ਕਿ ‘ਅਸੀਂ ਬਹੁਤ ਬਿਪਤਾ ਸਹਿ ਕੇ ਪ੍ਰਮੇਸ਼ਵਰ ਦੇ ਰਾਜ ਵਿਚ ਵੜਨਾ ਹੈ’ (ਆਇਤ 22)। ਪ੍ਰਭੂ ਨੇ ਸੁਖਾਲੇ ਜੀਵਨ ਦੇਣ ਦਾ ਵਾਅਦਾ ਨਹੀਂ ਕੀਤਾ। ਪਰ, ਉਹਦਾ, ਸਾਡੇ ਨਾਲ ਰਹਿਣ ਅਤੇ ਸਵਰਗ ਵਿਚ ਉਹਦੇ ਨਾਲ ਹੋਣ ਦਾ ਵਾਅਦਾ ਸਾਡੀ ਹਰ ਕੁਰਬਾਨੀ ਨੂੰ ਬੇਹਤਰ ਬਣਾ ਦਿੰਦਾ ਹੈ।

ਜੇਕਰ ਤੁਸੀਂ ਅਜੇ ਮਸੀਹੀ ਨਹੀਂ ਹੋ ਤਾਂ ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਖੁਦਾ ਨਾਲ

ਜਿੰਦਗੀ ਭਰ ਲਈ ਨੇਮ ਬੰਨ੍ਹ ਲਵੋ। ਦਰਵਾਜ਼ਾ ਤੁਹਾਡੇ ਲਈ ਖੁੱਲ੍ਹਾ ਹੈ, ਅੰਦਰ ਵੜਨ ਦੇ ਮੌਕੇ ਦਾ ਫਾਇਦਾ ਕਿਉਂ ਨਹੀਂ ਚੁੱਕਦੇ!⁵⁵

ਸਰਮਨ ਨੋਟਸ

ਇਸ ਪਾਠ ਲਈ ਇਕ ਹੋਰ ਸਿਰਲੇਖ ‘ਪਹਿਲੀ ਮਿਸ਼ਨਰੀ ਯਾਤਰਾ’ ਹੋ ਸਕਦਾ ਹੈ। ਇਸ ਪਾਠ ਨੂੰ ਪ੍ਰਚਾਰਕਾਂ ਜਾਂ ਵਿਦਿਆਰਥੀਆਂ ਦੇ ਸਾਹਮਣੇ ਪੇਸ਼ ਕਰਨਾ ਹੋਵੇ, ਤਾਂ ਮੈਂ ਇਸ ਪਾਠ ਦਾ ਸਿਰਲੇਖ ‘‘ਤਦ ਤਕ ਕੰਮ ਅਧੂਰਾ ਹੈ,’’ ਰੱਖ ਕੇ ਇਸ ਉੱਤੇ ਚਾਰ ਵਿਚਾਰ ਪੇਸ਼ ਕਰਾਂਗਾ: (1) ਜਦ ਤਕ ਤੁਸੀਂ ਉਨ੍ਹਾਂ ਬਪਤਿਸਮਾ ਲੈਣ ਵਾਲਿਆਂ ਨੂੰ ਹੋਰ ਨਹੀਂ ਸਿਖਾਉਂਦੇ, (2) ਜਦ ਤਕ ਤੁਸੀਂ ਮੰਡਲੀ ਵਿਚ ਆਗੂ ਤਿਆਰ ਨਹੀਂ ਕਰਦੇ, (3) ਜਦ ਤਕ ਤੁਸੀਂ ਆਪਣੀ ਸਹਾਇਕ ਮੰਡਲੀ (ਮੰਡਲੀਆਂ) ਨੂੰ ਜਾਣਕਾਰੀ ਨਹੀਂ ਦਿੰਦੇ, (4) ਜਦ ਤਕ ਤੁਸੀਂ ਖੁਦਾ ਨੂੰ ਵਡਿਆਈ ਨਹੀਂ ਦਿੰਦੇ।

ਇਹ ਦੱਸਣ ਲਈ ਕਿ ਜਿਸ ਮੰਡਲੀ ਵਿਚ ਤੁਸੀਂ ਹੋ, ਉੱਥੇ ਪ੍ਰਮੋਸ਼ਵਰ ਨੇ ਪਿਛਲੇ ਵਰ੍ਹਿਆਂ ਦੌਰਾਨ ਕੀ ਕੀਤਾ ਹੈ, ਇਹ ਪਾਠ ਇਕ ਸਪ੍ਰਿੰਗ ਬੋਰਡ (ਉਛਾਲ ਤਖ਼ਤ) ਵਾਂਗ ਕੰਮ ਕਰ ਸਕਦਾ ਹੈ।

ਟਿੱਪਣੀਆਂ

¹ ‘ਸਾਂਝੀ’ ਸ਼ਬਦ ਕੋਇਨੋਨੀਆ ਦੇ ਇਕ ਰੂਪ ‘ਸਾਂਝਾ ਹੋਣਾ’ ਦਾ ਅਨੁਵਾਦ ਹੈ। ਪੌਲੁਸ ਕਹਿ ਰਿਹਾ ਸੀ ਕਿ ਫ਼ਿਲਿੱਪੇ ਦੇ ਮਸੀਹੀ ਉਹਦੇ ਕੰਮ ਵਿਚ ਸਾਂਝੀ ਸਨ।² ਇਹ ਇਕ ਨਿੱਜੀ ਹਵਾਲਾ ਹੈ ਇਸ ਲਈ ਚਾਹੇ ਤਾਂ ਇਹ ਵਿਚਾਰ ਅਪਨਾ ਸਕਦੇ ਹੋ, ਉਦਾਹਰਣ ਲਈ: ‘ਮਿਸ਼ਨਰੀਆਂ ਵੱਲੋਂ ਉਨ੍ਹਾਂ ਮੰਡਲੀਆਂ ਕੋਲ ਵਾਪਸ ਜਾਣ ਤੇ ਜਿਨ੍ਹਾਂ ਨੇ ਉਨ੍ਹਾਂ ਨੂੰ ਭੇਜਿਆ ਸੀ, ਮੰਡਲੀਆਂ ਨੂੰ ਰਿਪੋਰਟ ਦੇਣ ਦੀ ਰਵਾਇਤ ਹੈ। ਇਹ ਵਿਚਾਰ ਬਿਲਕੁਲ ਵਚਨ ਦੇ ਮੁਤਾਬਕ ਹੈ: ਇਸ ਪਾਠ ਦੇ ਅਖੀਰ ਵਿਚ ਅਸੀਂ ਪੌਲੁਸ ਅਤੇ ਬਰਨਬਾਸ ਨੂੰ ਅੰਤਾਕੀਆ ਦੀ ਕਲੀਸੀਆ ਨੂੰ ਰਿਪੋਰਟ ਦਿੰਦਿਆਂ ਵੇਖਾਂਗੇ। ਇਕ ਮਿਸ਼ਨਰੀ ਨੇ ਕਿਹਾ ਕਿ ਉਹ ਉਸ ਮੰਡਲੀ ਨੂੰ ਜਿਸ ਨੇ ਉਹਨੂੰ ਭੇਜਿਆ ਸੀ ਰਿਪੋਰਟ ਆਮ ਤੌਰ ਤੇ ਦੋ ਹਵਾਲੇ ਦੇ ਕੇ ਸ਼ੁਰੂ ਕਰਦਾ ਸੀ। ਫ਼ਿਲਿੱਪੀਆਂ 4: 15, 16 ਉਨ੍ਹਾਂ ਵਿੱਚੋਂ ਇਕ ਸੀ ...।’³ ਰਸੂਲਾਂ ਦੇ ਕੰਮ 15: 4, 12 ਵੀ ਵੇਖੋ।⁴ ਸੁਝਾਅ ਦਿੱਤਾ ਗਿਆ ਹੈ ਕਿ ਇਹ ਲੱਗਣ ਤੇ ਕਿ ਪੌਲੁਸ ਮਰ ਗਿਆ ਹੈ, ਉਹ ਲੁਸਤਰਾ ਤੋਂ ਚਲੇ ਗਏ। ਸੋ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਉਹ ਜ਼ਿੰਦਾ ਸੀ ਅਤੇ ਪ੍ਰਚਾਰ ਵੀ ਕਰਨ ਲਗ ਪਿਆ ਸੀ।⁵ ਇਸ ਤੱਥ ਦੇ ਇਲਾਵਾ ਕਿ ਲੂਕਾ ਨੇ ਉੱਥੇ ਕਿਸੇ ਵਿਰੋਧ ਦਾ ਜ਼ਿਕਰ ਨਹੀਂ ਕੀਤਾ, ਧਿਆਨ ਦਿਓ ਕਿ ਗਲਾਤੀਆ ਦੇ ਹੋਰ ਨਗਰਾਂ ਨਾਲ ਜਿੱਥੇ ਉਹ ਸਤਾਇਆ ਗਿਆ ਸੀ ਦਰਬੇ ਦਾ ਨਾਂ ਨਹੀਂ ਦਿੱਤਾ ਗਿਆ (2 ਤਿਮੋਥਿਉਸ 3: 11)।⁶ ਪੌਲੁਸ ਦੁਬਾਰਾ ਦਰਬੇ ਵਿਚ ਗਿਆ (16: 1)।⁷ ਬੇਸ਼ਕ ਸਿੱਖਿਆ ਦੇ ਬਗ਼ੈਰ ਅਸੀਂ ‘ਚੇਲੇ [ਸ਼ਿਗਰਦ] ਬਣਾ’ ਨਹੀਂ ਸਕਦੇ, ਸੋ ਸਿੱਖਿਆ ਦੀ ਗੱਲ ਵਚਨ ਵਿਚ ਹੀ ਹੈ।⁸ ਸਰਲ ਅਰਥ ਵਿਚ, ਕ੍ਰਿਦੰਤ ਵਿਸ਼ੇਸ਼ਣ ਨਾਲ ਵਰਤੋ ਜਾਣ ਵਾਲੀ ਕ੍ਰਿਆ ਨੂੰ ਕਿਹਾ ਜਾਂਦਾ ਹੈ।⁹ ਜਿੱਥੋਂ ਤਕ ਸਾਨੂੰ ਪਤਾ ਹੈ, ਪੌਲੁਸ ਅਤੇ ਬਰਨਬਾਸ ਨੂੰ ਉਨ੍ਹਾਂ ਬਿਪਤਾਂ ਦਾ ਸਹਮਣਾ ਫਿਰ ਨਹੀਂ ਕਰਨਾ ਪਿਆ ਜੋ ਇਨ੍ਹਾਂ ਨਗਰਾਂ ਵਿਚ ਪਹਿਲਾਂ ਉਨ੍ਹਾਂ ਉੱਤੇ ਆਈਆਂ ਸਨ। ਬਹੁਤ ਸਾਰੇ ਕਿਆਫ਼ੇ ਲਾਏ ਜਾਂਦੇ ਹਨ ਕਿ ਭਲਾ ਇੰਜ ਹੀ ਸੀ: ਭੀੜ ਦੀ ਉੱਤੇਜਨਾ ਖ਼ਤਮ ਹੋ ਚੁੱਕੀ ਸੀ; ਨਗਰ ਦੇ ਹਾਕਮ ਬਦਲ ਗਏ ਸਨ (ਜੋ ਇੱਕੋ ਸਾਲ ਹਕੂਮਤ ਕਰਦੇ ਸਨ); ਇਸ ਵਾਰ ਪੌਲੁਸ ਅਤੇ ਬਰਨਬਾਸ ਨੇ ਆਮ ਲੋਕਾਂ ਵਿਚ ਪ੍ਰਚਾਰ ਨਹੀਂ ਕੀਤਾ ਸਗੋਂ ਚੇਲਿਆਂ ਨਾਲ ਘਰ-ਘਰ ਇੰਜੀਲੀ ਸਭਾਵਾਂ ਕਰਨ ਵਿਚ ਸਮਾਂ ਬਿਤਾਇਆ।

ਅਸੀਂ ਯਕੀਨ ਨਾਲ ਐਨਾ ਹੀ ਕਹਿ ਸਕਦੇ ਹਾਂ ਕਿ ਇਸ ਵਿਚ ਕਿਸੇ ਨਾ ਕਿਸੇ ਤਰ੍ਹਾਂ ਖੁਦਾ ਦਾ ਹੱਥ ਸੀ ਤਾਂ ਜੋ ਉਹ 'ਚੇਲਿਆਂ ਦੇ ਮਨ ਮਜ਼ਬੂਤ' ਕਰਨ ਤੋਂ ਹਟ ਨਾ ਜਾਣ।¹⁰ ਅੰਗ੍ਰੇਜ਼ੀ ਦੇ KJV ਅਨੁਵਾਦ ਵਿਚ ਯੂਨਾਨੀ ਸ਼ਬਦ ਦੇ ਅਨੁਵਾਦ 'confirming' ਦਾ ਕਾਲਪਨਿਕ ਕਥਿਤ 'ਸੈਵਨ ਸੇਕਰਡ ਸੈਕਰਾਮੈਂਟਾਂ' ਵਿੱਚੋਂ ਇਕ 'ਕੰਫਰਮੇਸ਼ਨ ਦੀ ਰਸਮ' ਨਾਲ ਕੋਈ ਸਬੰਧ ਨਹੀਂ ਹੈ। ਜਿਵੇਂ ਪੰਜਾਬੀ ਅਨੁਵਾਦ ਵਿਚ ਸੰਕੇਤ ਮਿਲਦਾ ਹੈ ਕਿ ਯੂਨਾਨੀ ਸ਼ਬਦ ਸਿਰਫ 'ਕਾਇਮ ਕਰਨਾ' ਲਈ ਹੈ। ਇਥੇ, ਇਸ ਨੂੰ ਪੌਲਸ ਅਤੇ ਬਰਨਬਾਸ ਦੀ ਗੱਲਾਂ ਨਾਲ ਤਾੜਨਾ ਕਰਨ ਲਈ ਕਿਹਾ ਗਿਆ।

¹¹ ਵਿਸ਼ਵਾਸ ਆਮ ਤੌਰ ਤੇ ਯਿਸੂ ਵਿਚ ਵਿਸ਼ਵਾਸ (ਭਾਵ ਨਵੇਂ ਨੇਮ) ਦੀ ਸਿੱਖਿਆ ਤੇ ਅਧਾਰਤ ਹੈ।¹² ਪੌਲਸ ਅਤੇ ਬਰਨਬਾਸ ਨੇ ਆਪਣੇ ਆਪ ਨੂੰ ਨਵੇਂ ਮਸੀਹੀ ਲੋਕਾਂ ਵਿਚ ਮਿਲਾਇਆ।¹³ ਇਹ ਲੋਕ ਪਹਿਲਾਂ ਹੀ ਰਾਜ/ਕਲੀਸੀਆ ਦੇ ਲੋਕ ਬਣ ਚੁੱਕੇ ਸਨ (ਕੁਲੁੱਸੀਆ 1:12, 13) ਇਸ ਲਈ ਇਸ ਸੰਦਰਭ ਵਿਚ, 'ਰਾਜ' ਸਵਰਗ ਨੂੰ ਹੀ ਕਿਹਾ ਗਿਆ ਹੈ। *ਟਰੁੱਥ ਫਾਰ ਟੁਡੇ* ਦੀ ਪੰਜਾਬੀ ਕਿਤਾਬ 'ਰਸੂਲਾਂ ਦੇ ਕੰਮ, 1' ਦੀ ਅਰਥਾਵਲੀ ਵਿਚ ਵੇਖੋ 'ਰਾਜ'।¹⁴ 14:23 ਵਿਚ 'ਕਲੀਸੀਆ' 'ਮੰਡਲੀ' ਲਈ ਹੀ ਵਰਤਿਆ ਗਿਆ ਹੈ। *ਟਰੁੱਥ ਫਾਰ ਟੁਡੇ* ਦੀ ਪੰਜਾਬੀ ਕਿਤਾਬ 'ਰਸੂਲਾਂ ਦੇ ਕੰਮ, 1' ਦੀ ਅਰਥਾਵਲੀ ਵਿਚ ਵੇਖੋ 'ਕਲੀਸੀਆ'।¹⁵ *ਟਰੁੱਥ ਫਾਰ ਟੁਡੇ* ਦੀ ਪੰਜਾਬੀ ਕਿਤਾਬ 'ਰਸੂਲਾਂ ਦੇ ਕੰਮ, 1' ਦੇ ਪਾਠ 'ਕਲੀਸੀਆ ਜਿਹਦਾ ਮੈਂ ਬਰ ਬਣਨਾ ਮੈਂ ਪਸੰਦ ਕਰਾਂਗਾ' ਵਿਚ 2:42, 46 ਤੇ ਨੋਟਸ ਵੇਖੋ।¹⁶ *ਟਰੁੱਥ ਫਾਰ ਟੁਡੇ* ਦੀ ਪੰਜਾਬੀ ਕਿਤਾਬ 'ਰਸੂਲਾਂ ਦੇ ਕੰਮ, 2' ਵਿਚ 9:26 ਤੇ ਨੋਟਸ ਵੇਖੋ।¹⁷ ਪੁਰਾਣੀ ਕਹਾਵਤ ਕਿ 'ਵਚਨ ਦੇ ਬਗੈਰ ਸੰਗਠਿਤ ਹੋਣ ਨਾਲੋਂ ਵਚਨ ਦੇ ਮੁਤਾਬਕ ਅਸੰਗਠਿਤ ਹੋਣਾ ਚੰਗਾ ਹੈ' ਤਦ ਤਕ ਮੰਨਣ ਯੋਗ ਹੈ ਜਦ ਤਕ ਆਗੂਆਂ ਨੂੰ ਬਣਾਉਣ ਵਿਚ ਦੇਰੀ ਲਈ ਇਹਦੇ ਬਹਾਨੇ ਦੇ ਰੂਪ ਵਿਚ ਨਹੀਂ ਵਰਤਿਆ ਜਾਂਦਾ।¹⁸ ਇਸ ਨੂੰ ਦੂਜੇ ਢੰਗ ਨਾਲ ਵੀ ਕਿਹਾ ਜਾ ਸਕਦਾ ਹੈ ਕਿ ਪ੍ਰਭੂ ਦੇ ਸੇਵਕ ਲਈ 'ਮਿਲੇ ਕੰਮ ਨੂੰ ਕਰਨਾ' ਜ਼ਰੂਰੀ ਹੈ।¹⁹ ਉਸ ਆਇਤ ਤੋਂ ਪਹਿਲਾਂ, ਅਸੀਂ 'ਬਜ਼ੁਰਗਾਂ' ਬਾਰੇ ਸਿਰਫ ਯਹੂਦੀ ਧਰਮ ਵਿਚ ਹੀ ਪੜ੍ਹਿਆ ਸੀ। (*ਟਰੁੱਥ ਫਾਰ ਟੁਡੇ* ਦੀ ਪੰਜਾਬੀ ਕਿਤਾਬ 'ਰਸੂਲਾਂ ਦੇ ਕੰਮ, 1' ਦੇ ਪਾਠ 'ਜਦ ਸ਼ੈਤਾਨ ਮੁਸ਼ਕਿਲ ਵਿਚ ਪਾ ਦਵੇ' ਵਿਚ 4:5 ਤੇ ਨੋਟਸ ਵੇਖੋ)।²⁰ ਤੀਤੁਸ 2:2, 3 ਵਿਚ, *ਪ੍ਰੋਸਕ੍ਰਿਟਰ* ਦਾ ਵਿਸ਼ੇਸ਼ਣ ਰੂਪ ਵਰਤਿਆ ਗਿਆ ਹੈ। [ਪੰਜਾਬੀ ਵਿਚ ਇੱਥੇ 'ਬੁੱਢੇ ਪੁਰਸ਼' ਕੀਤਾ ਗਿਆ ਹੈ-ਅਨੁਵਾਦਕ]।

²¹ ਇਸੇ ਕਰਕੇ, ਪ੍ਰਚਾਰਕ 'ਪਾਸਟਰ' ਨਹੀਂ ਹੈ।²² 'ਹਰ ਕਲੀਸੀਆ ਵਿਚ ਬਜ਼ੁਰਗ ਠਹਿਰਾਏ' ਵਰਗੇ ਇਕ ਵਾਕਾਂਸ਼ ਲਈ, ਵੇਖੋ ਤੀਤੁਸ 1:5।²³ ਕਈ ਡਿਨੋਮਿਨੇਸ਼ਨਾਂ ਵੱਲੋਂ ਅਪਨਾਈ ਜਾਣ ਵਾਲੀ ਇਕ ਆਦਮੀ ਦੇ ਪਾਸਟਰ ਹੋਣ ਦੀ ਗੱਲ ਬਾਈਬਲ 'ਚ ਨਹੀਂ ਮਿਲਦੀ।²⁴ ਐਫ. ਐਫ. ਟ੍ਰੈਂਚਰਡ, ਦੇ ਨਿਊ ਟੈਸਟਾਮੈਂਟ ਕਮੈਂਟਰੀ (ਗ੍ਰੈਂਡ ਰੈਪਿਡਸ ਮਿਸ਼ਿਗਨ: ਜੌਡਰਵਨ ਪਬਲਿਸ਼ਿੰਗ ਹਾਊਸ, 1969), 317।²⁵ ਕਿਸੇ ਵੀ ਮਿਸ਼ਨਰੀ ਜਾਂ ਕਲੀਸੀਆ ਦੀ ਰਹਿਨੁਮਾਈ ਕਰਨ ਵਾਲੇ ਲਈ ਇਹ ਬਹੁਤ ਵਧੀਆ ਤਰੀਕਾ ਹੈ।²⁶ ਪਿਆਨ ਦਿਓ ਕਿ ਉਨ੍ਹਾਂ ਨੇ ਪਹਿਲਾਂ ਡੀਕਨਾਂ ਦੇ ਰੂਪ ਵਿਚ ਸੇਵਾ ਨਹੀਂ ਕੀਤੀ ਸੀ। ਅੱਜ ਕਈ ਲੋਕਾਂ ਦੇ ਦਿਲ ਵਿਚ ਇਹ ਗਲਤ ਖਿਆਲ ਹੈ ਕਿ ਡੀਕਨ ਦੇ ਰੂਪ ਵਿਚ ਸੇਵਾ ਕਰਨਾ ਬੁਨਿਆਦੀ ਤੌਰ ਤੇ ਐਲਡਰ ਬਣਨ ਦੀ ਸਿਖਲਾਈ ਹੈ। ਇਹ ਸਹੀ ਨਹੀਂ ਹੈ। ਬਜ਼ੁਰਗ/ਐਲਡਰ ਹੋਣਾ ਅਤੇ ਡੀਕਨ/ਸੇਵਕ ਬਣਨਾ ਦੋ ਵੱਖ-ਵੱਖ ਕੰਮ ਹਨ। ਕਈ ਲੋਕ ਜੋ ਵਧੀਆ ਡੀਕਨ ਬਣਦੇ ਹਨ ਵਧੀਆ ਐਲਡਰ ਨਹੀਂ ਬਣ ਪਾਉਂਦੇ।²⁷ ਇਹ ਗੱਲ ਮੈਂ ਕਈ ਲੋਕਾਂ ਤੋਂ ਸੁਣੀ ਹੈ ਪਰ ਪਤਾ ਨਹੀਂ ਕਿ ਪਹਿਲਾਂ ਕਿਸ ਨੇ ਕਹੀ ਸੀ।²⁸ ਇਕ 'ਪੱਕੀ' ਯੋਗਤਾ ਇਹ ਹੈ ਕਿ ਐਲਡਰ 'ਇੱਕੋ ਪਤਨੀ ਦਾ ਪਤੀ' ਹੋਵੇ।²⁹ 'ਪ੍ਰਾਹੁਣਚਾਰੀ' ਨੂੰ 'ਪ੍ਰਾਹੁਣਚਾਰੀ' ਕਿਵੇਂ ਮੰਨਿਆ ਜਾਵੇ।³⁰ ਇਸ ਸਤਵੇਂ ਭਾਗ ਵਿਚ ਮੈਂ 'ਠਹਿਰਾਉਣਾ' ਸ਼ਬਦ ਦੀ ਵਰਤੋਂ ਕਈ ਵਾਰ ਕਰਾਂਗਾ ਕਿਉਂਕਿ ਤੀਤੁਸ 1:5 ਵਿਚ ਯੂਨਾਨੀ ਸ਼ਬਦ ਦਾ ਅਨੁਵਾਦ 'ਥਾਪ' ਦਾ ਮੂਲ ਅਰਥ 'ਠਹਿਰਾਉਣਾ' ਹੈ। ਇਹ ਰਸੂਲਾਂ ਦੇ ਕੰਮ 14:23 ਵਿਚ ਵਰਤੇ ਸ਼ਬਦ ਤੋਂ ਫਰਕ ਹੈ, ਪਰ ਸਪਸ਼ਟ ਤੌਰ ਤੇ ਇਸ ਤੋਂ ਓਸੇ ਪ੍ਰਕ੍ਰਿਆ ਦਾ ਪਤਾ ਲਗਦਾ ਹੈ।

³¹ KJV ਵਿਚ 'ordained' ਜਿਸ ਵਿਚ ਯਾਜਕ ਆਦਿ ਬਣਾਉਣ ਦਾ ਸੰਕੇਤ ਹੈ, ਪਰ ਇਹ ਮੂਲ ਲਿਖਤ ਵਿਚ ਨਹੀਂ ਮਿਲਦਾ। ਅੱਜ ਵਾਸਤੇ 'ਠਹਿਰਾਏ' ਬੇਹਤਰ ਅਨੁਵਾਦ ਹੈ।³² ਲੂਈਸ ਫੋਸਟਰ, ਨੋਟਸ ਆਨ ਐਕਟਸ, ਦ *NIV ਸਟੈਂਡੀ ਬਾਈਬਲ* (ਗ੍ਰੈਂਡ ਰੈਪਿਡਸ, ਮਿਸ਼ਿਗਨ: ਜੌਡਰਵਨ ਪਬਲਿਸ਼ਿੰਗ ਹਾਊਸ, 1985), 1673. ਜੇ. ਡਬਲਯੂ ਮੈਕਗਰਵੇ, *ਨਿਊ ਕਮੈਂਟਰੀ ਆਨ ਐਕਟਸ ਆਫ ਅਪੋਸਟਲਜ਼*, ਅੰਕ 2 (ਡਿਲਾਈਟ, ਆਰਕੈਂਸਾ: ਗੋਸਪਲ ਲਾਈਟ ਪਬਲਿਸ਼ਿੰਗ ਕੰ., ਮਿਤੀ ਰਹਿਤ)।³³ ਸੰਪ੍ਰਦਾਨ ਕਾਰਕੀ ਤੋਂ ਆਮ ਤੌਰ ਤੇ 'ਅਪ੍ਰਤੱਖ ਵਸਤੂ' ਦਾ ਸੰਕੇਤ ਮਿਲਦਾ ਹੈ ਜਿਸ ਦਾ ਅਰਥ ਹੈ ਕਿ ਇਸ ਤੋਂ ਪਹਿਲਾਂ ਉਪਸਰਗ ਹੋਣਾ ਚਾਹੀਦਾ ਹੈ।³⁴ ਚਾਰਲਸ ਬੀ. ਵਿਲੀਅਮਜ਼, ਦ ਨਿਊ ਟੈਸਟਾਮੈਂਟ: ਏ ਟ੍ਰਾਂਸਲੇਸ਼ਨ ਇਨ ਦ ਲੈਂਗੂਏਜ ਆਫ ਦ ਪੀਪਲ।³⁵ ਕਈ ਮੰਡਲੀਆਂ ਵਿਚ

ਕਈ ਲੋਕ ਦੂਜਿਆਂ ਨਾਲੋਂ ਵਧੇਰੇ ਗਿਆਨੀ ਅਤੇ ਬਜ਼ੁਰਗ ਹੁੰਦੇ ਹਨ ਅਤੇ ਚੋਣ ਪ੍ਰਕ੍ਰਿਆ ਵਿਚ ਮੰਡਲੀ ਵੱਲੋਂ ਇਨ੍ਹਾਂ ਲੋਕਾਂ ਦਾ ਸਹਿਯੋਗ ਲੈਣ ਵਿਚ ਕੋਈ ਬੁਰਾਈ ਨਹੀਂ ਹੈ, ਜੇ ਉਹ ਇਹ ਯਕੀਨੀ ਬਣਾਉਣ ਲਈ ਕਿ ਚੁਣੇ ਜਾਣ ਵਾਲੇ 'ਆਦਮੀ ਉਨ੍ਹਾਂ ਦੇ ਆਪਣੇ' ਹਨ ਅਤੇ ਚੋਣ ਪ੍ਰਕ੍ਰਿਆ ਵਿਚ ਕੋਈ ਗਲਤ ਵਿਘਨ ਨਾ ਪਾਉਣ। ਪਹਿਲਾਂ ਤੋਂ ਹੀ ਮੌਜੂਦ ਐਲਡਰਾਂ ਵਾਲੀ ਅਤੇ ਮੰਡਲੀ ਵਿਚ ਆਮ ਤੌਰ ਤੇ ਹੋਰ ਐਲਡਰਾਂ ਦੀ ਚੋਣ ਲਈ ਅਗਵਾਈ ਐਲਡਰ, ਬਜ਼ੁਰਗ ਹੀ ਕਰਦੇ ਹਨ।³⁶ ਐਚ. ਲਿਓਂ ਬੋਲਸ, *ਏ ਕਮੇਂਟਰੀ ਆਨ ਐਕਟਸ ਆਫ ਦਾ ਅਪੋਸਟਲਜ਼* (ਨੈਸ਼ਵਿੱਲੇ: ਗੋਸਪਲ ਐਡਵੋਕੇਟ ਕੋ., 1941), 229. ³⁷ ਅਨੁਵਾਦ ਹੋਏ ਸ਼ਬਦ 'ਨਹਿਰਾਏ' ਦਾ ਮੂਲ ਅਰਥ ਭਾਵੇਂ 'ਹੱਥ ਕੱਢਣਾ' ਹੈ ਪਰ ਇਹਦਾ ਮਤਲਬ 'ਹੱਥ ਖੜੇ ਕਰਕੇ ਵੋਟ ਲੈਣਾ' ਨਹੀਂ ਕੱਢਣਾ ਚਾਹੀਦਾ। ਸਵਾਲ ਇਹ ਨਹੀਂ ਕਿ ਮੰਡਲੀ ਵਿਚ ਉਹ ਪੁਰਖ ਬੇਹੱਦ ਹਰਮਨ ਪਿਆਰੇ ਹਨ ਜਾਂ ਨਹੀਂ ਸਗੋਂ ਇਹ ਹੈ ਕਿ ਉਨ੍ਹਾਂ ਵਿਚ ਵਚਨ ਵਿਚ ਦਿੱਤੀਆਂ ਯੋਗਤਾਵਾਂ ਹਨ ਜਾਂ ਨਹੀਂ।³⁸ 13:3 ਤੇ ਨੋਟਸ ਅਤੇ ਇਸ ਕਿਤਾਬ ਵਿਚ 'ਰੋਜ਼ਾ ਅਤੇ ਮਸੀਹੀ' ਤੇ ਵਧੂ ਲੇਖ ਵੇਖੋ।³⁹ ਮੈਕਗਰਵੇ, 49. ⁴⁰ ਬਾਅਦ ਵਿਚ ਹੰਝੂਆਂ ਭਰੀ ਵਿਦਾਈ ਲਈ, ਵੇਖੋ 20:36-21:1.

⁴¹ ਬਾਅਦ ਵਿਚ ਪੌਲਸ ਅਤੇ ਸੀਲਾਸ ਦੁਬਾਰਾ ਮੰਡਲੀਆਂ ਨੂੰ ਵੇਖਣ ਗਏ (15:40-16:6)।⁴² ਗਲਾਤੀਆਂ ਦੀਆਂ ਦੋ ਮੰਡਲੀਆਂ (ਅੰਤਾਕੀਆ ਅਤੇ ਇਕੋਨਿਉਮ ਦੀ) ਪਿਸਿਦੀਆ ਵਿਚ ਸਨ।⁴³ ਇਸ ਕਿਤਾਬ 'ਚ ਆਏ ਪਾਠ 'ਮਿਸ਼ਨਰੀ ਕੰਮ ਦੀ ਕੋਝੀ ਮਿਠਾਸ' ਵਿਚ ਰਸੂਲਾਂ ਦੇ ਕੰਮ 13:13, 14 ਤੇ ਨੋਟਸ ਵੇਖੋ।⁴⁴ ਇੰਜੀਲ ਨੂੰ ਪਰਗਾ ਵਿਚ ਕਿਸੇ ਨੇ ਕਬੂਲ ਕੀਤਾ, ਤਾਂ ਲੂਕਾ ਨੇ ਉਨ੍ਹਾਂ ਦਾ ਜ਼ਿਕਰ ਨਹੀਂ ਕੀਤਾ, ਅਤੇ ਸਾਨੂੰ ਕੋਈ ਸੰਕੇਤ ਨਹੀਂ ਮਿਲਦਾ ਕਿ ਪੌਲਸ ਫਿਰ ਕਦੇ ਉੱਥੇ ਗਿਆ ਹੋਵੇ। ਕਈ ਟੀਕਾਕਾਰਾਂ ਦਾ ਖਿਆਲ ਹੈ ਕਿ ਪੌਲਸ ਅਤੇ ਬਰਨਬਾਸ ਨੇ ਜਹਾਜ਼ ਦੀ ਉਡੀਕ ਕਰਦਿਆਂ ਆਪਣੇ ਸਮੇਂ ਦਾ ਲਾਹਾ ਲੈਣ ਲਈ ਉੱਥੇ ਪ੍ਰਚਾਰ ਕੀਤਾ ਨਾ ਕਿ ਖ਼ਾਸ ਤੌਰ ਤੇ ਇਸ ਲਈ ਕਿ ਉਨ੍ਹਾਂ ਨੂੰ ਇਹ ਇਲਾਕਾ ਇੰਜੀਲ ਨੂੰ ਮੰਨਣ ਵਾਲਾ ਲੱਗਾ ਸੀ। ਜੇ ਇਹ ਗੱਲ ਹੈ, ਤਾਂ ਉਨ੍ਹਾਂ ਨੂੰ ਉਧਰ ਜਾਣ ਵਾਲਾ ਜਹਾਜ਼ ਨਹੀਂ ਮਿਲਿਆ ਜਿੱਥੇ ਉਹ ਜਾਣਾ ਚਾਹੁੰਦੇ ਸਨ ਜਿਸ ਕਰਕੇ ਉਹ ਅੰਤਲੀਆ ਵਿਚ ਜਹਾਜ਼ ਲੱਭਣ ਲਈ ਉੱਥੇ ਗਏ।⁴⁵ ਹੋਰ ਥਾਵਾਂ ਦੀ ਬਜਾਏ ਜਿੱਥੇ ਉਨ੍ਹਾਂ ਨੇ ਪਹਿਲੀ ਯਾਤਰਾ ਵਿਚ ਕੰਮ ਕੀਤਾ ਸੀ ਕੁਪਰੁਸ ਵਿਚ ਜਾਣ ਤੋਂ ਪਹਿਲਾਂ ਕਾਫ਼ੀ ਕੰਮ ਹੋ ਚੁਕਾ ਸੀ (11:19)। ਬਰਨਬਾਸ ਅਤੇ ਯੂਹੰਨਾ ਮਰਕੁਸ ਬਾਅਦ ਵਿਚ ਉਸ ਕੰਮ ਨੂੰ ਪੂਰਾ ਕਰਨ ਲਈ ਉੱਥੇ ਆਏ (15:39)।⁴⁶ 'ਕੰਮ ... ਜੇ ਉਨ੍ਹਾਂ ਨੇ ਪੂਰਾ ਕੀਤਾ' ਵਾਕਾਂਸ਼ ਮੈਨੂੰ ਚੰਗਾ ਲਗਦਾ ਹੈ। ਪੌਲਸ ਅਤੇ ਬਰਨਬਾਸ ਇਕ ਕੰਮ ਕਰਨ ਲਈ ਗਏ ਅਤੇ ਉਨ੍ਹਾਂ ਨੇ ਉਸ ਨੂੰ ਪੂਰਾ ਕੀਤਾ! ⁴⁷ ਅੰਤਾਕੀਆ ਦੀ ਕਲੀਸੀਆ ਨੇ ਪੌਲਸ ਅਤੇ ਬਰਨਬਾਸ ਲਈ 'ਪ੍ਰਮੋਸ਼ਵਰ ਦੀ ਕਿਰਪਾ' ਦੇ ਸੁਪਰਦ ਕੀਤਾ ਸੀ, ਬਿਲਕੁਲ ਉਵੇਂ ਜਿਵੇਂ ਇਨ੍ਹਾਂ ਦੋਹਾਂ ਨੇ ਗਲਾਤੀਆਂ ਦੇ ਮਸੀਹੀ ਲੋਕਾਂ ਨੂੰ 'ਪ੍ਰਭੂ ਦੇ ਹੱਥ ਸੌਂਪ ਦਿੱਤਾ [ਸੀ] ਜਿਹਦੇ ਉੱਤੇ ਉਨ੍ਹਾਂ ਨਿਹਚਾ ਕੀਤੀ ਸੀ' (14:23)। ਦੋਵੇਂ ਹੀ ਬਰਕਤਾਂ ਪਾਉਣ ਵਾਲਿਆਂ ਨੂੰ ਪ੍ਰਭੂ ਦੀ ਸੰਭਾਲ ਵਿਚ ਰੱਖਣ ਬਾਰੇ ਹਨ।⁴⁸ ਇਹ ਠੀਕ-ਠੀਕ ਕਹਿਣਾ ਨਾਮੁਮਕਿਨ ਹੈ ਕਿ ਪਹਿਲੀ ਯਾਤਰਾ ਵਿਚ ਕਿੰਨਾ ਵਕਤ ਲੱਗਾ। ਕਾਲਕ੍ਰਮ ਦੀਆਂ ਮੁਸ਼ਕਿਲਾਂ ਕਾਰਣ ਅਸੀਂ 'ਬਹੁਤ ਚਿਰ' ਤਕ ਇਹ ਨਹੀਂ ਦੱਸ ਸਕਦੇ ਕਿ ਪੌਲਸ ਅਤੇ ਬਰਨਬਾਸ ਅੰਤਾਕੀਆ ਵਿਚ ਮੁੜਦੇ ਸਮੇਂ ਕਿੰਨੀ ਦੇਰ ਤਕ ਰਹੇ (14:28)। ਜੇ ਇਹ ਸਾਲ ਕੁ ਦਾ ਸਮਾਂ ਸੀ ਤਾਂ ਹੋ ਸਕਦਾ ਹੈ ਕਿ ਯਾਤਰਾ ਵਿਚ ਦੋ ਜਾਂ ਤਿੰਨ ਸਾਲ ਲੱਗੇ ਹੋਣ। ਜੇ ਇਹ ਸਮਾਂ ਦੋ ਸਾਲਾਂ ਦੇ ਕਰੀਬ ਸੀ ਤਾਂ ਸਫ਼ਰ ਘੱਟੋ ਘੱਟ ਡੇਢ ਸਾਲ ਦਾ ਹੋਵੇਗਾ।⁴⁹ ਇਕ ਸੰਭਾਵਿਤ ਅਪਵਾਦ ਹੈ ਕਿ ਯੂਹੰਨਾ ਮਰਕੁਸ ਨੇ ਇਲਾਕੇ ਵਿਚ ਵਾਪਸ ਆਣ ਕੇ ਕੁਪਰੁਸ ਵਿਚ ਹੋਏ ਕੰਮ ਬਾਰੇ ਦੱਸਿਆ ਹੋਵੇਗਾ।⁵⁰ ਮੈਂ ਬਰਨਬਾਸ ਨੂੰ ਪਹਿਲਾਂ ਰੱਖਦਾ ਹਾਂ ਕਿਉਂਕਿ ਇਨ੍ਹਾਂ ਮਿਸ਼ਨਰੀਆਂ ਨੂੰ 'ਅਲਵਿਦਾ' ਕਹਿੰਦੇ ਵਕਤ ਅੰਤਾਕੀਆ ਦੇ ਮਸੀਹੀ ਲੋਕਾਂ ਨੇ ਉਹਨੂੰ ਪਹਿਲ ਦਿੱਤੀ ਸੀ।

⁵¹ ਮੈਕਗਰਵੇ, 52. ⁵² 1 ਕੁਰਿੰਥੀਆਂ 16:9; 2 ਕੁਰਿੰਥੀਆਂ 2:12; ਕੁਲੋਸੀਆ 4:3; ਪ੍ਰਕਾਸ਼ ਦੀ ਪੋਥੀ 3:8. ⁵³ 'ਪਰਾਈਆ ਕੌਮਾਂ ਦੇ ਲਈ ਨਿਹਚਾ ਦਾ ਦਰਵਾਜ਼ਾ ਖੋਲ੍ਹਿਆ' ਵਾਕਾਂਸ਼ ਦਾ ਇਕ ਪਾਪੀ ਦੇ ਦਿਲ ਤੇ 'ਪਵਿੱਤਰ ਆਤਮਾ ਦੇ ਸਿੱਧੇ ਕੰਮ' ਦੇ ਵਿਚਾਰ ਨਾਲ ਕੋਈ ਸਬੰਧ ਨਹੀਂ ਹੈ।⁵⁴ ਜੇ ਗਲਾਤੀਆ ਦੀ ਪੱਤਰੀ ਪਹਿਲਾਂ ਲਿਖੀ ਗਈ ਸੀ ਜਿਵੇਂ ਕਿ ਬਹੁਤੇ ਲੋਕ ਮੰਨਦੇ ਹਨ ਤਾਂ ਇਹ ਰਸੂਲਾਂ ਦੇ ਕੰਮ 14:28 ਵਾਲੇ 'ਬਹੁਤ ਚਿਰ' ਦੇ ਸਮੇਂ ਦੌਰਾਨ ਯਰੂਸ਼ਲਮ ਦੀ ਸਭਾ ਤੋਂ ਪਹਿਲਾਂ ਜਾਂ ਬਾਅਦ ਵਿਚ (ਰਸੂਲਾਂ ਦੇ ਕੰਮ 15) ਲਿਖੀ ਗਈ ਹੋ ਸਕਦੀ ਹੈ। ਅਗਲੇ ਪਾਠ 'ਦਰਵਾਜ਼ਾ ਨ੍ਹਾ ਕਰਕੇ ਬੰਦ ਕਰਨ ਵਾਲੇ' ਤੇ ਹੋਰ ਟਿੱਪਣੀਆਂ ਵੇਖੋ।⁵⁵ ਬਾਈਬਲ ਸਿਖਾਉਂਦੀ ਹੈ ਕਿ ਜਦੋਂ ਅਸੀਂ ਖੁਦਾ ਵੱਲੋਂ ਦਿੱਤੇ ਗਏ ਮੌਕਿਆਂ ਨੂੰ ਲੱਤ ਮਾਰਦੇ ਹਾਂ ਤਾਂ ਖੁਦਾ ਸਾਥੋਂ ਉਹ ਮੌਕੇ ਖੋਹ ਲੈਂਦਾ ਹੈ।

“ਇਵੈਂਜਲਿਸਟ ਦਾ ਇਖਤਿਆਰ?”

ਰਸੂਲਾਂ ਦੇ ਕੰਮ 14:23 ਵਿਚ ਪੌਲਸ ਅਤੇ ਬਰਨਬਾਸ ਨੇ ਗਲਾਤੀਆ ਦੀਆਂ ਕਲੀਸੀਆਵਾਂ ਵਿਚ ਐਲਡਰ ‘ਠਹਿਰਾਏ।’ ਜਿਵੇਂ ‘ਖੁਦਾ ਨੇ ਕਿੰਨੇ ਵੱਡੇ-ਵੱਡੇ ਕੰਮ ਕੀਤੇ’ ਪਾਠ ਵਿਚ ਕਿਹਾ ਗਿਆ ਹੈ, ਇਹ ਆਗੂਆਂ ਦੀ ਚੋਣ ਦੀ ਨਹੀਂ ਸਗੋਂ ਨਿਯੁਕਤੀ-ਸੇਵਾ ਦੀ ਗਲ ਹੈ। ਸੀਮਤ ਜਾਣਕਾਰੀ ਜੇ ਸਾਡੇ ਕੋਲ ਹੈ, ਉਸ ਤੋਂ ਲਗਦਾ ਹੈ ਕਿ ਇਵੈਂਜਲਿਸਟਾਂ (ਪ੍ਰਚਾਰਕਾਂ) ਨੇ ਨਵੇਂ ਆਗੂ ਠਹਿਰਾਉਣ ਵਿਚ ਪ੍ਰਮੁੱਖ ਭੂਮਿਕਾ ਨਿਭਾਈ (ਰਸੂਲਾਂ ਦੇ ਕੰਮ 6:6; 14:23; 1 ਤਿਮੋਥਿਉਸ 5:22; ਤੀਤੁਸ 1:5), ਇਸ ਕਰਕੇ ਕੁਝ ਲੋਕਾਂ ਨੇ ਨਿਚੋੜ ਕੱਢਿਆ ਹੈ ਕਿ ਇਵੈਂਜਲਿਸਟ ਨੂੰ ਉਨ੍ਹਾਂ ਐਲਡਰਾਂ ਉੱਤੇ ਜਿਨ੍ਹਾਂ ਨੂੰ ਉਨ੍ਹਾਂ ਨੇ ਥਾਪਿਆ ਹੈ, ਇਖਤਿਆਰ ਹੈ। ਇਸ ਨਿਚੋੜ ਦਾ ਕੋਈ ਅਧਾਰ ਨਹੀਂ ਹੈ। ਨਵੇਂ ਰਾਸ਼ਟਰਪਤੀ ਜਾਂ ਰਾਜਪਾਲ ਨੂੰ ਅਹੁਦੇ ਦੀ ਸਹੁੰ ਚੁਕਾਉਣ ਵਾਲਾ ਸਰਕਾਰੀ ਅਫਸਰ ਨਵੇਂ ਰਾਸ਼ਟਰਪਤੀ ਜਾਂ ਰਾਜਪਾਲ ਉੱਤੇ ਅਫਸਰ ਨਹੀਂ ਲਗ ਜਾਂਦਾ। ਜਿਵੇਂ ਕਿ ਅਸੀਂ ਰਸੂਲਾਂ ਦੇ ਕੰਮ 20:28 ਦਾ ਅਧਿਐਨ ਕਰਦਿਆਂ ਵੇਖਾਂਗੇ, ਇੱਜੜ (ਮੰਡਲੀ) ਉੱਤੇ ਇਖਤਿਆਰ ਇਵੈਂਜਲਿਸਟ ਦਾ ਨਹੀਂ, ਸਗੋਂ ਐਲਡਰਾਂ ਦਾ ਹੈ। ਮੰਡਲੀ ਵਿਚ ਪ੍ਰਚਾਰ ਕਰਨ ਵਾਲੇ ਵਿਅਕਤੀ ਦੀ ਐਲਡਰਾਂ ਪ੍ਰਤੀ ਜ਼ਿੰਮੇਵਾਰੀ ਓਨੀ ਹੀ ਹੈ, ਜਿੰਨੀ ਉਸ ਮੰਡਲੀ ਦੇ ਕਿਸੇ ਆਮ ਮੈਂਬਰ ਦੀ। ਇਵੈਂਜਲਿਸਟ ਕੋਲ ‘ਇਖਤਿਆਰ’ ਸਿਰਫ ‘ਵਚਨ ਦਾ ਪ੍ਰਚਾਰ’ ਕਰਨ ਦਾ ਹੀ ਹੈ (2 ਤਿਮੋਥਿਉਸ 4:2)।

© 2009 Truth for Today